

ਤੁਹਸਿਸ

ਜਾਨਵਰਾਂ ਤੋਂ ਮਨੁੱਖਾਂ ਨੂੰ ਲੱਗਣ
ਵਾਲੀਆਂ ਬਿਮਾਰੀਆਂ

ਰਜਨੀਸ਼ ਸ਼ਰਮਾ
ਬਲਬੀਰ ਬਰੀਚਾ ਸਿੰਘ ਧਾਲੀਵਾਲ
ਜਤਿੰਦਰਪਾਲ ਸਿੰਘ ਗਿੱਲ



ਗੁਰੂ ਅੰਗਦ ਦੇਵ ਵੈਟਨਰੀ ਐਂਡ ਐਨੀਮਲ ਸਾਈਂਸਜ਼ ਯੂਨੀਵਰਸਿਟੀ
ਲੁਧਿਆਣਾ

ਜੂਨੋਸਿਸ : ਜਾਨਵਰਾਂ ਤੋਂ ਮਨੁੱਖਾਂ ਨੂੰ ਲੱਗਣ ਵਾਲੀਆਂ ਬਿਮਾਰੀਆਂ

ਰਜਨੀਸ਼ ਸ਼ਰਮਾ
ਬਲਬੀਰ ਬਗੀਚਾ ਸਿੰਘ ਧਾਲੀਵਾਲ
ਜਤਿੰਦਰਪਾਲ ਸਿੰਘ ਗਿੱਲ



ਗੁਰੂ ਅੰਗਰ ਦੇਵ ਵੈਟਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ
ਲੁਧਿਆਣਾ



ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਰਿੰਸਿਜ਼ ਯੂਨੀਵਰਸਿਟੀ
GURU ANGAD DEV
VETERINARY & ANIMAL SCIENCES UNIVERSITY
FEROZEPUR ROAD, LUDHIANA-141004, PUNJAB (INDIA)

ਡਾ. ਵਿਜੇ ਕੁਮਾਰ ਤਨੇਜਾ
ਉਪ-ਕੁਲਪਤੀ

Dr. Vijay Kumar Taneja
Vice-Chancellor

Tel. : 0161-2553360, 2553320
Fax : 0161-2553340
E-mail : vijay_taneja@hotmail.com
vagadvasu@gmail.com

D. O. No. ੮੮/੧/੩੪੫

Dated, the ੦੫-੦੮-੨੦੧੪

ਦੋ-ਸ਼ਬਦ

ਵਿਸ਼ਵ ਸਿਹਤ ਸੰਸਥਾ (World Health Organization) ਅਨੁਸਾਰ “ਉਹ ਬਿਮਾਰੀਆਂ ਜਿਹੜੀਆਂ ਕੁਦਰਤੀ ਤੌਰ 'ਤੇ ਹੱਡੀਆਂ ਵਾਲੇ (Vertebrate - ਵਰਟੀਬ੍ਰੇਟ) ਜਾਨਵਰਾਂ ਅਤੇ ਮਨੁਖ ਵਿੱਚਕਾਰੁ ਫੈਲ ਸਕਦੀਆਂ ਹੋਣ” ਨੂੰ “ਜੂਨੋਸਿਸ” ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਜੂਨੋਟਿਕ ਬਿਮਾਰੀਆਂ ਜੀਵਾਣੂ, ਵਿਸ਼ਾਣੂ, ਕੀਟਾਣੂਆਂ ਆਦਿ ਦੁਆਰਾ ਹੋ ਸਕਦੀਆਂ ਹਨ। ਮਨੁਖ ਵਿੱਚ ਬਿਮਾਰੀ ਫੈਲਾਉਣ ਵਾਲੇ ਕਾਰਕਾਂ ਵਿੱਚੋਂ 61% ਜੂਨੋਟਿਕ ਹੁੰਦੇ ਹਨ। ਇਸ ਤੋਂ ਇਲਾਵਾ ਨਵੀਆਂ ਉੱਭਰ ਰਹੀਆਂ ਬਿਮਾਰੀਆਂ ਵਿੱਚੋਂ 75% ਜੂਨੋਟਿਕ ਬਿਮਾਰੀਆਂ ਪਾਈਆਂ ਗਈਆਂ ਹਨ।

ਸਾਲ 2007 ਦੀ ਗਿਣਤੀ ਮੁਤਾਬਿਕ ਪੰਜਾਬ ਵਿੱਚ ਲੱਗਭੱਗ 17,77,000 ਗਾਵਾਂ, 50,62,000 ਮੱਡਾਂ, 2,08,000 ਭੇਡਾਂ, 2,90,000 ਬੱਕਰੀਆਂ, 26,000 ਸੂਰ ਅਤੇ 1,06,85,000 ਮੁਰਗੀਆਂ ਦਾ ਪਾਲਣ ਕੀਤਾ ਜਾਂਦਾ ਹੈ। ਪੰਜਾਬ ਦੇ ਪਿੰਡਾਂ ਵਿੱਚ ਲੱਗਭੱਗ 20 ਲੱਖ ਘਰ ਪਸੂ ਪਾਲਣ ਦੇ ਪੰਦੇ ਨਾਲ ਜੁੜੇ ਹੋਏ ਹਨ। ਇਸ ਤੋਂ ਇਲਾਵਾ 4 ਲੱਖ ਤੋਂ ਵੀ ਜ਼ਿਆਦਾ ਘਰਾਂ ਵਿੱਚ ਪਾਲਤੂ ਜਾਨਵਰ ਰੱਖੇ ਜਾਂਦੇ ਹਨ। ਇਸ ਤੋਂ ਪਤਾ ਲਗਦਾ ਹੈ ਕਿ ਪੰਜਾਬ ਵਿੱਚ ਬਹੁਤ ਸਾਰੇ ਲੋਕ ਪਸੂਆਂ ਦੇ ਸਿੱਧੇ ਸੰਪਰਕ ਵਿੱਚ ਆਉਂਦੇ ਹਨ।

ਬਹੁਤ ਸਾਰੀਆਂ ਜੂਨੋਟਿਕ ਬਿਮਾਰੀਆਂ ਜਿਵੇਂ ਕਿ ਹਲਕਾਅ, ਇੰਨਫਲੂਐਂਜਾ, ਬਰੂਸੀਲੋਮਿਸ ਅਤੇ ਸਿਸਟੀਸਰਕੋਮਿਸ ਆਦਿ ਜਾਨਵਰਾਂ ਅਤੇ ਮਨੁਖ ਦੀ ਸਿਹਤ ਲਈ ਇੱਕ ਗੰਭੀਰ ਖਤਰਾ ਹਨ। ਇੱਕ ਖੋਜ ਵਿੱਚ ਪੰਜਾਬ ਦੇ ਲੱਗਭੱਗ 11% ਪਸੂ ਪਾਲਣ ਨਾਲ ਜੁੜੇ ਲੋਕਾਂ ਵਿੱਚ ਬਰੂਸੀਲੋਮਿਸ ਬਿਮਾਰੀ ਪਾਈ ਗਈ ਹੈ। ਪਸੂ ਪਾਲਕਾਂ ਵਿੱਚ ਇਹਨਾਂ ਬਿਮਾਰੀਆਂ ਦੀ ਸੁਰੱਜੀ ਜਾਣਕਾਰੀ ਅਤੇ ਜਾਗਰੂਕਤਾ ਨਾ ਹੋਣ ਕਰਕੇ ਇਹਨਾਂ ਜੂਨੋਟਿਕ ਬਿਮਾਰੀਆਂ ਤੋਂ ਸਹੀ ਤਰੀਕੇ ਨਾਲ ਬਚਾਅ ਤੋਂ ਰੋਕਘਾਮ ਨਹੀਂ ਹੋ ਸਕਦਾ।

ਮੈਨੂੰ ਇਹ ਜਾਣ ਕੇ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਸਕੂਲ ਆਫ ਪਬਲਿਕ ਹੈਲਥ ਐਂਡ ਜੂਨੋਸਿਸ, ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਰਿੰਸਿਜ਼ ਯੂਨੀਵਰਸਿਟੀ, ਲੁਧਿਆਣਾ ਨੂੰ ਭੀ ਐਸ. ਟੀ, ਨਵੀਂ ਦੰਲੀ (Department of Science and Technology, New Delhi) ਦੁਆਰਾ ਪ੍ਰਾਪਤ ‘ਜੂਨੋਟਿਕ ਬਿਮਾਰੀਆਂ ਤੋਂ ਬਚਾਅ ਅਤੇ ਰੋਕਘਾਮ ਲਈ ਸਮਾਜ ਵਿੱਚ ਜਾਗਰੂਕਤਾ ਪੈਦਾ ਕਰਨਾ (Community awareness project for prevention and control of zoonoses)’ ਰਾਹੀਂ ਇੱਕ ਕਿਤਾਬ ‘ਜੂਨੋਸਿਸ: ਜਾਨਵਰਾਂ ਤੋਂ ਮਨੁਖ ਵਾਲੀਆਂ ਬਿਮਾਰੀਆਂ’ ਪਸੂ ਪਾਲਕਾਂ ਲਈ ਛਾਪੀ ਜਾ ਰਹੀ ਹੈ। ਮੈਂ ਇਸ ਦੇ ਲਈ ਲੇਖਕਾਂ ਨੂੰ ਵਧਾਈ ਦਿੰਦਾ ਹਾਂ ਅਤੇ ਉਮੀਦ ਕਰਦਾ ਹਾਂ ਕਿ ਇਸ ਉਦਮ ਨਾਲ ਪਸੂਆਂ ਤੋਂ ਮਨੁਖਾਂ ਨੂੰ ਲੱਗਣ ਵਾਲੀਆਂ ਜੂਨੋਟਿਕ ਬਿਮਾਰੀਆਂ ਤੋਂ ਬਚਾਅ ਤੇ ਰੋਕਘਾਮ ਵਿੱਚ ਮੰਦਦ ਮਿਲੇਗੀ।

ਵੀ. ਕੇ. ਤਨੇਜਾ

(ਵੀ. ਕੇ. ਤਨੇਜਾ)

ਮੁੱਖ-ਬੰਦ

ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ। ਖੇਤੀ ਦੇ ਨਾਲ-ਨਾਲ ਪਸੂ-ਪਾਲਣ ਇੱਕ ਅਹਿਮ ਸਹਾਇਕ ਪੰਦਾ ਹੈ। ਪੰਜਾਬ ਵਿੱਚ ਮੱਡਾਂ, ਗਾਵਾਂ, ਭੇਡਾਂ, ਬੱਕਰੀਆਂ, ਸੂਰਾਂ ਆਦਿ ਦਾ ਪਾਲਣ ਬੜੇ ਸੌਂਕ ਨਾਲ ਕੀਤਾ ਜਾਂਦਾ ਹੈ। ਜਿੱਥੇ ਇਹ ਪੰਦਾ ਕਿਸਾਨਾਂ ਦੀ ਰੋਜ਼ੀ-ਰੋਟੀ ਦਾ ਮੁੱਖ ਸਾਧਨ ਹੈ ਉੱਥੇ ਹੀ ਕੁਝ ਬਿਮਾਰੀਆਂ ਅਜਿਹੀਆਂ ਹੁੰਦੀਆਂ ਹਨ ਜਿਹੜੀਆਂ ਕਿ ਵੱਖ-ਵੱਖ ਤਰੀਕਿਆਂ ਰਾਹੀਂ ਪਸੂਆਂ ਤੋਂ ਮਨੁੱਖਾਂ ਵਿੱਚ ਫੈਲ ਸਕਦੀਆਂ ਹਨ। ਇਹਨਾਂ ਬਿਮਾਰੀਆਂ ਨੂੰ "ਜੂਨੋਸਿਸ" ਨਾਂ ਦੇ ਸ਼ਬਦ ਨਾਲ ਜਾਣਿਆਂ ਜਾਂਦਾ ਹੈ। ਬਹੁਤ ਸਾਰੀਆਂ ਬਿਮਾਰੀਆਂ ਜਿਵੇਂ ਕਿ ਹਲਕਾਅ, ਪਲੇਗ, ਬਰੂਸੀਲੋਸਿਸ, ਬਰਡ ਫਲੂ, ਸਵਾਈਨ ਫਲੂ ਆਦਿ ਇਸ ਸ੍ਰੋਣੀ ਵਿੱਚ ਆਉਂਦੀਆਂ ਹਨ। ਪਸੂ-ਪਾਲਕਾਂ ਵਿੱਚ ਇਹਨਾਂ ਬਿਮਾਰੀਆਂ ਬਾਰੇ ਜਾਣਕਾਰੀ ਨਾ ਹੋਣ ਕਰਕੇ ਬਹੁਤ ਸਾਰੀਆਂ ਬਿਮਾਰੀਆਂ ਪਸੂਆਂ ਤੇ ਮਨੁੱਖਾਂ ਵਿੱਚ ਫੈਲ ਸਕਦੀਆਂ ਹਨ ਜਿਨ੍ਹਾਂ ਨੂੰ ਕਿ ਬਚਾਅ ਅਤੇ ਰੋਕਖਾਮ ਦੇ ਤਰੀਕੇ ਵਰਤ ਕੇ ਫੈਲਣ ਤੋਂ ਰੋਕਿਆ ਜਾ ਸਕਦਾ ਹੈ। ਇਸ ਕਿਤਾਬ ਰਾਹੀਂ ਅਸੀਂ ਪਸੂ-ਪਾਲਕਾਂ ਵਿੱਚ ਇਹਨਾਂ ਬਿਮਾਰੀਆਂ ਸੰਬੰਧੀ ਜਾਣਕਾਰੀ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਮਹਿਸੂਸ ਕਰਦੇ ਹਾਂ ਕਿ ਇਸ ਨਾਲ ਇਹਨਾਂ ਬਿਮਾਰੀਆਂ ਤੋਂ ਬਚਾਅ ਤੇ ਰੋਕਖਾਮ ਵਿੱਚ ਮੱਦਦ ਮਿਲੇਗੀ। ਜੇਕਰ ਕੁਝ ਉਣਤਾਈਆਂ ਰਹਿ ਗਈਆਂ ਹੋਣ ਤਾਂ ਅਸੀਂ ਅਗਲੇ ਪ੍ਰਕਾਸ਼ਨ ਵਿੱਚ ਉਹਨਾਂ ਨੂੰ ਠੀਕ ਕਰਕੇ ਛਾਪਣ ਦੀ ਪੂਰੀ ਕੋਸ਼ਿਸ਼ ਕਰਾਂਗੇ।

ਲੇਖਕ

ਧੰਨਵਾਦ

ਅਸੀਂ ਡਿਪਾਰਟਮੈਂਟ ਆਫ ਸਾਈਂਸ ਐਂਡ ਟੈਕਨੋਲੋਜੀ, ਨਵੀਂ ਦਿੱਲੀ (Department of Science and Technology, New Delhi) ਦੇ ਬਹੁਤ ਧੰਨਵਾਦੀ ਹਾਂ ਕਿ ਉਹਨਾਂ ਨੇ ਸਾਨੂੰ "ਜੂਨੋਟਿਕ ਬਿਮਾਰੀਆਂ ਤੋਂ ਬਚਾਅ ਅਤੇ ਰੋਕਬਾਮ ਲਈ ਸਮਾਜ ਵਿੱਚ ਜਾਗਰੂਕਤਾ ਪੈਦਾ ਕਰਨ ਵਾਲਾ ਖੋਜ-ਕਾਰਜ" (Community Awareness Project for Prevention and Control of Zoonoses) ਰਾਹੀਂ ਇਸ ਕਿਤਾਬ ਨੂੰ ਛਾਪਣ ਲਈ ਆਰਥਿਕ ਸਹਾਇਤਾ ਪ੍ਰਦਾਨ ਕੀਤੀ। ਅਸੀਂ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਈਂਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਉਪ-ਕੁਲਪਤੀ ਡਾ. ਵੀ.ਕੇ. ਤਨੇਜਾ ਅਤੇ ਹੋਰ ਅਫਸਰਾਂ ਦੇ ਤਹਿਂ ਦਿਲੋਂ ਧੰਨਵਾਦੀ ਹਾਂ ਜਿਹਨਾਂ ਨੇ ਇਸ ਕਿਤਾਬ ਨੂੰ ਛਾਪਣ ਦੀ ਇਜ਼ਾਜ਼ਤ ਦਿੱਤੀ ਅਤੇ ਇਸ ਕਿਤਾਬ ਨੂੰ ਲਿਖਣ ਲਈ ਸਮੇਂ-ਸਮੇਂ ਤੇ ਉਤਸ਼ਾਹਿਤ ਕੀਤਾ। ਇਸ ਤੋਂ ਇਲਾਵਾ ਅਸੀਂ ਸਕੂਲ ਆਫ ਪਬਲਿਕ ਹੈਲਥ ਅਤੇ ਜੂਨੋਸਿਸ, ਗੁਰੂ ਅੰਗਦ ਦੇਵ ਵੈਟਨਰੀ ਐਂਡ ਐਨੀਮਲ ਸਾਈਂਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਸਮੁੱਚੇ ਸਟਾਫ ਅਤੇ ਵਿਦਿਆਰਥੀਆਂ ਦੇ ਵੀ ਧੰਨਵਾਦੀ ਹਾਂ ਜਿਹਨਾਂ ਨੇ ਇਸ ਕਿਤਾਬ ਨੂੰ ਲਿਖਣ ਲਈ ਸਾਨੂੰ ਪ੍ਰੇਰਿਤ ਕੀਤਾ ਅਤੇ ਸਮੇਂ-ਸਮੇਂ ਤੇ ਸਾਡਾ ਹੌਸਲਾ ਵਧਾਇਆ। ਅਸੀਂ ਨਰੋਸ਼ ਕੁਮਾਰ ਚੌਹਾਨ ਦੇ ਵੀ ਅਤਿ ਧੰਨਵਾਦੀ ਹਾਂ ਜੋ ਕਿ ਉਪਰੋਕਤ ਖੋਜ ਕਾਰਜ ਵਿੱਚ ਖੋਜ ਸਾਥੀ (Research fellow) ਹਨ ਤੇ ਜਿਹਨਾਂ ਨੇ ਕਿਤਾਬ ਨੂੰ ਸਰੂਪ ਵਿੱਚ ਲਿਆਉਣ ਵਿੱਚ ਵੱਡਮੁਲਾ ਯੋਗਦਾਨ ਦਿੱਤਾ। ਇਸ ਤੋਂ ਇਲਾਵਾ ਅਸੀਂ ਸੈਂਟਰ ਫਾਰ ਡਿਜੀਜ ਕੰਟਰੋਲ, ਯੂ.ਐਸ.ਏ (Centre for Disease Control, USA) ਦੇ ਵੀ ਬਹੁਤ ਧੰਨਵਾਦੀ ਹਾਂ ਜਿਹਨਾਂ ਦੀ ਵੈਬਸਾਈਟ ਤੋਂ ਅਸੀਂ ਵਾਧੂ ਰੇਖਾਚਿੱਤਰਾਂ ਦੀ ਸਹਾਇਤਾ ਲਈ ਹੈ। ਅੰਤ ਵਿੱਚ ਅਸੀਂ ਫੋਆਇਲ ਪ੍ਰਿੰਟਰ ਦੇ ਧੰਨਵਾਦੀ ਹਾਂ ਜਿਹਨਾਂ ਨੇ ਕਿਤਾਬ ਨੂੰ ਪ੍ਰਕਾਸ਼ਿਤ ਕੀਤਾ।

ਲੇਖਕ

ਤਤਕਰਾ

1.0 ਜੁਨੋਸਿਸ : ਮੁਢਲੀ ਜਾਣਕਾਰੀ	1-27
1.1 ਮਨੁੱਖੀ ਜੀਵਨ ਵਿੱਚ ਜਾਨਵਰਾਂ ਦੀ ਮਹੱਤਤਾ	1
1.2 ਜੁਨੋਸਿਸ: ਮਨੁੱਖ ਅਤੇ ਜਾਨਵਰ	4
1.3 ਮੁੱਖ ਜੁਨੋਟਿਕ ਬਿਮਾਰੀਆਂ	7
1.4 ਜੁਨੋਸਿਸ: ਫੈਲਣ ਦੇ ਤਰੀਕੇ	19
1.5 ਕਿੱਤਿਆਂ ਨਾਲ ਸਬੰਧਤ ਜੁਨੋਸਿਸ	23
1.6 ਜੁਨੋਟਿਕ ਬਿਮਾਰੀਆਂ: ਬਚਾਅ ਅਤੇ ਰੋਕਥਾਮ	25
2.0 ਪਸੂਆਂ ਤੋਂ ਮਨੁੱਖ ਨੂੰ ਹੋਣ ਵਾਲੀ ਮੁੱਖ ਜੀਵਾਣੂੰ ਰੋਗ	28-71
2.1 ਤਪਦਿਕ	28
2.2 ਬਰੂਸੀਲੋਸਿਸ	32
2.3 ਐੰਬਰੈਕਸ ਰੋਗ	36
2.4 ਲੈਪਟੋਸਪਾਈਰੋਸਿਸ	41
2.5 ਲਿਸਟੀਰੀਓਸਿਸ	45
2.6 ਪਲੇਗ	48
2.7 ਸਵਾਈਨ ਇਰੀਸੀਪੀਲਾਸ	53
2.8 ਸਾਲਮੋਨੈਲੋਸਿਸ	57
2.9 ਟੂਲਾਰੀਮਿਆ	59
2.10 ਲਾਈਮ ਬੀਮਾਰੀ	62
2.11 ਬਿੱਲੀ ਖੁਰਕ ਰੋਗ	66
2.12 ਚੂਹਾ ਵੱਚ ਬੁਖਾਰ	67
2.13 ਕੀਉ ਬੁਖਾਰ	69
2.14 ਆਰਨੀਬੋਸਿਸ	70
3.0 ਪਸੂਆਂ ਤੋਂ ਮਨੁੱਖ ਨੂੰ ਹੋਣ ਵਾਲੀ ਮੁੱਖ ਵਿਸਾਣੂੰ ਰੋਗ	72-85
3.1 ਹਲਕਾਅ	72
3.2 ਜਪਾਨੀ ਦਿਮਾਗੀ ਬੁਖਾਰ	75
3.3 ਕੈਸਾਨੂਰ ਜੰਗਲੀ ਬਿਮਾਰੀ	78
3.4 ਮੱਝਾਂ ਦਾ ਚੇਚਕ ਰੋਗ	80
3.5 ਇਨਫਲੂਐਂਜ਼ਾ ਵਿਸਾਣੂੰ ਰੋਗ	82

4.0 ਪਸੂਆਂ ਤੋਂ ਮਨੁੱਖ ਨੂੰ ਹੋਣ ਵਾਲੀ ਮੁੱਖ ਕੀਟਾਣੂੰ ਰੋਗ	86-133
4.1 ਟੈਕਸੋਪਲਾਜ਼ਮੋਸਿਸ	86
4.2 ਫੀਤਾ ਕਿਰਮ ਰੋਗ	91
4.3 ਹਾਈਡੇਟੀਡੋਸਿਸ	99
4.4 ਟਰਾਈਕੀਨੈਲੋਸਿਸ	105
4.5 ਕਰਿਪਟੋਸਪੋਰੀਡਿਊਸਿਸ	108
4.6 ਜਿਆਰਡੀਊਸਿਸ	112
4.7 ਸਾਰਕੋਸਿਸਟੋਸਿਸ	115
4.8 ਮੱਛੀ ਫੀਤਾ ਕਿਰਮ ਰੋਗ	119
4.9 ਕੁਤਿਆਂ ਦਾ ਫੀਤਾ ਕਿਰਮ ਰੋਗ	123
4.10 ਚਮੜੀ ਹੇਠਾਂ ਤੁਰਦੇ ਲਾਰਵੇ (Cutaneous larvae migrans)	126
4.11 ਅੰਦਰੂਨੀ ਅੰਗਾਂ ਵਿੱਚ ਤੁਰਦੇ ਲਾਰਵੇ (Visceral larvae migrans)	127
5.0 ਪਸੂਆਂ ਤੋਂ ਮਨੁੱਖ ਨੂੰ ਹੋਣ ਵਾਲੇ ਮੁੱਖ ਉੱਲੀ ਰੋਗ	134-138
5.1 ਧੱਦਰ ਰੋਗ	134

ਜੁਨੋਸਿਸ਼ਨ: ਮੁਢਲੀ ਜਾਣਕਾਰੀ

1.1 ਮਨੁਖੀ ਜੀਵਨ ਵਿੱਚ ਜਾਨਵਰਾਂ ਦੀ ਮਹੱਤਤਾ

ਮੁੱਢ ਕਦੀਮ ਤੋਂ ਹੀ ਮਨੁਖੀ ਜੀਵਨ ਵਿੱਚ ਜਾਨਵਰਾਂ ਦਾ ਮਹੱਤਵਪੂਰਨ ਸਥਾਨ ਰਿਹਾ ਹੈ। ਪੁਰਾਣੇ ਸਮੇਂ ਦੌਰਾਨ ਮਨੁਖ ਆਪਣਾ ਤਨ ਢੱਕਣ ਲਈ ਵੀ ਜਾਨਵਰਾਂ ਦੀ ਖੱਲ੍ਹ ਦਾ ਇਸਤੇਮਾਲ ਕਰਦਾ ਸੀ। ਮਨੁਖ ਜਾਨਵਰਾਂ ਦੀਆਂ ਹੱਡੀਆਂ ਦੀ ਵਰਤੋਂ ਹਥਿਆਰਾਂ ਅਤੇ ਔਜ਼ਾਰਾਂ ਦੇ ਰੂਪ ਵਿੱਚ ਵੀ ਕਰਦਾ ਰਿਹਾ ਹੈ। ਕੁਝ ਨੂੰ ਮਨੁਖ ਦੁਆਰਾ ਰੱਖਿਆ ਗਿਆ ਸਭ ਤੋਂ ਪਹਿਲਾ ਪਾਲਤੂ ਜਾਨਵਰ ਮੰਨਿਆ ਜਾਂਦਾ ਹੈ। ਪੁਰਾਣੇ ਸਮੇਂ ਵਿੱਚ ਜਦੋਂ ਮਨੁਖ ਜੰਗਲਾਂ ਵਿੱਚ ਰਹਿੰਦਾ ਸੀ ਤਾਂ ਕੁਝ ਸ਼ਿਕਾਰ ਕਰਨ ਵਿੱਚ ਮਨੁਖ ਦੀ ਮਦਦ ਕਰਦਾ ਸੀ ਅਤੇ ਮਨੁਖ ਦੁਆਰਾ ਰੱਖੇ ਗਏ ਦੂਜੇ ਪਸੂਆਂ ਦੀ ਵੀ ਰੱਖਿਆ ਕਰਦਾ ਸੀ। ਕੁਝ ਭੇਡਾਂ-ਬੱਕਰੀਆਂ ਦੇ ਝੁੰਡਾਂ ਦੇ ਆਲੇ-ਦੁਆਲੇ ਰਹਿੰਦਾ ਸੀ ਅਤੇ ਉਹਨਾਂ ਨੂੰ ਦੂਜੇ ਜਾਨਵਰਾਂ ਤੋਂ ਬਚਾਉਂਦਾ ਸੀ। ਕੁਝ ਨੂੰ ਮਨੁਖ ਦਾ ਸਭ ਤੋਂ ਵਫ਼ਾਦਾਰ ਜਾਨਵਰ ਮੰਨਿਆ ਜਾਂਦਾ ਹੈ। ਪੁਰਾਤਨ ਸਮੇਂ ਵਿੱਚ ਰਾਜੇ ਮਹਾਰਾਜੇ ਆਪਣੀਆਂ ਲੜਾਈਆਂ ਵਿੱਚ ਘੋੜੇ ਅਤੇ ਹਾਥੀਆਂ ਦਾ ਪ੍ਰਯੋਗ ਕਰਦੇ ਸਨ।

ਪਸੂਆਂ ਨੂੰ ਕਈ ਧਰਮਾਂ ਵਿੱਚ ਪੂਜਿਆ ਵੀ ਜਾਂਦਾ ਹੈ। ਹਿੰਦੂ ਧਰਮ ਵਿੱਚ ਗਊ ਨੂੰ ਪੂਜਿਆ ਜਾਂਦਾ ਹੈ। ਕੁਝ ਨੂੰ ਦਰਵੇਸ਼ ਮੰਨਿਆ ਜਾਂਦਾ ਹੈ। ਨੇਪਾਲ ਵਿੱਚ 'ਤਿਹਾਰ' ਨਾਮਕ ਇੱਕ ਤਿਉਹਾਰ ਵਿੱਚ ਕੁਝ ਦੀ ਪੂਜਾ ਕੀਤੀ ਜਾਂਦੀ ਹੈ। ਅੱਜ ਵੀ ਵਿਆਹ ਵਿੱਚ ਲਾੜੇ ਨੂੰ ਘੋੜੀ ਉਪਰ ਚੜਾਉਣਾ ਇੱਕ ਚੰਗਾ ਸ਼ਗਨ ਮੰਨਿਆ ਜਾਂਦਾ ਹੈ। ਪਸੂਆਂ ਦਾ ਦੇਣਾ ਅਸੀਂ ਨਹੀਂ ਦੇ ਸਕਦੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਖਿਆ ਗਿਆ ਹੈ:

ਪਸੂ ਮਿਲੇ ਚੰਗਿਆਈਆ, ਖੜ ਖਾਵੇ ਅੰਮ੍ਰਿਤ ਦੇਇ

ਕਹਿਣ ਦਾ ਭਾਵ ਇਹ ਹੈ ਕਿ ਪਸੂ ਘਾਹ ਆਦਿ ਖਾ ਕੇ ਸਾਨੂੰ ਅੰਮ੍ਰਿਤ ਦੇ ਸਮਾਨ ਢੁੱਧ ਦਿੰਦੇ ਹਨ। ਪਸੂਆਂ ਦੀ ਪ੍ਰਾਪਤੀ ਬਹੁਤ ਚੰਗੀ ਹੁੰਦੀ ਹੈ।

ਪਸੂਆਂ ਤੋਂ ਮਨੁਖ ਨੂੰ ਕਈ ਤਰ੍ਹਾਂ ਦੇ ਖਾਣ ਵਾਲੇ ਪਦਾਰਥ ਮਿਲਦੇ ਹਨ।

ਗਾਵਾਂ-ਮੱਝਾਂ, ਭੇਡ-ਬੱਕਰੀਆਂ ਤੋਂ ਮਨੁੱਖ ਨੂੰ ਦੁੱਧ ਦੀ ਪ੍ਰਾਪਤੀ ਹੁੰਦੀ ਹੈ। ਇਸ ਤੋਂ ਇਲਾਵਾ ਕਈ ਜਾਨਵਰਾਂ ਤੋਂ ਮਾਸ-ਮੀਟ ਦੀ ਪ੍ਰਾਪਤੀ ਹੁੰਦੀ ਹੈ। ਮੀਟ ਅਤੇ ਦੁੱਧ ਪ੍ਰੋਟੀਨ ਦੇ ਬਹੁਤ ਵਧੀਆ ਸਰੋਤ ਹਨ। ਖਾਣ ਵਾਲੇ ਪਦਾਰਥਾਂ ਤੋਂ ਇਲਾਵਾ ਰੋਜ਼ਾਨਾਂ ਦੀਆਂ ਕਈ ਲੋੜਾਂ ਦੀ ਪੂਰਤੀ ਲਈ ਜਾਨਵਰਾਂ ਦੀ ਲੋੜ ਪੈਂਦੀ ਹੈ। ਜਿਵੇਂ ਕਿ ਜਾਨਵਰਾਂ ਦੀ ਚਮੜੀ ਤੋਂ ਚਮੜਾ ਬਣਦਾ ਹੈ ਜਿਹੜਾ ਕਿ ਜੁੱਤੀਆਂ, ਪਰਸ, ਜੈਕਟਾਂ ਆਦਿ ਬਨਾਉਣ ਦੇ ਕੰਮ ਆਉਂਦਾ ਹੈ। ਹੱਡੀਆਂ ਤੋਂ 'ਬੋਨ ਮੀਲ' (Bone meal) ਵੀ ਬਣਾਇਆ ਜਾਂਦਾ ਹੈ ਜੋ ਕਿ ਪਸੂਆਂ ਦੀ ਖੁਰਾਕ ਵਿੱਚ ਵਰਤਿਆ ਜਾਂਦਾ ਹੈ। ਜਾਨਵਰਾਂ ਦੀਆਂ ਹੱਡੀਆਂ ਰਸਾਇਣਕ ਖਾਦਾਂ ਬਨਾਉਣ ਵਿੱਚ ਵੀ ਵਰਤੀਆਂ ਜਾਂਦੀਆਂ ਹਨ। ਭੇਡਾਂ, ਬੱਕਰੀਆਂ, ਖਰਗੋਸ਼ਾਂ ਦੇ ਵਾਲਾਂ ਤੋਂ ਉੱਨ ਬਣਦੀ ਹੈ ਅਤੇ ਇਸ ਉੱਨ ਤੋਂ ਸਵੈਟਰ ਬਣਦੇ ਹਨ ਜਿਨ੍ਹਾਂ ਦੀ ਵਰਤੋਂ ਅਸੀਂ ਸਰਦੀ ਤੋਂ ਬਚਣ ਲਈ ਕਰਦੇ ਹਾਂ। ਜਾਨਵਰਾਂ ਦੀ ਚਰਬੀ ਤੋਂ ਕਈ ਤਰ੍ਹਾਂ ਦੇ ਪਦਾਰਥ ਬਣਦੇ ਹਨ ਜੋ ਕਿ ਖਾਣ ਵਾਲੇ ਪਦਾਰਥਾਂ ਵਿੱਚ ਵਰਤੇ ਜਾਂਦੇ ਹਨ। ਪੋਲਟਰੀ ਤੋਂ ਵੀ ਖਾਣ ਵਾਲੇ ਪਦਾਰਥ ਜਿਵੇਂ ਕਿ ਆਂਡੇ, ਮੀਟ ਆਦਿ ਮਿਲਦੇ ਹਨ। ਪੰਛੀਆਂ ਦੇ ਖੰਭਾਂ ਦੀ ਵਰਤੋਂ ਵੀ ਕਈ ਤਰੀਕਿਆਂ ਨਾਲ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਕਈ ਤਰ੍ਹਾਂ ਦੀਆਂ ਦਵਾਈਆਂ ਵਿੱਚ ਵੀ ਜਾਨਵਰਾਂ ਤੋਂ ਮਿਲਣ ਵਾਲੇ ਪਦਾਰਥ ਵਰਤੇ ਜਾਂਦੇ ਹਨ। ਇਥੋਂ ਤੱਕ ਕਿ ਗਾਵਾਂ, ਮੱਝਾਂ ਦਾ ਗੋਹਾ ਵੀ ਕੰਮ ਆਉਂਦਾ ਹੈ, ਇਸ ਤੋਂ ਪਾਥੀਆਂ ਬਣਾਈਆਂ ਜਾਂਦੀਆਂ ਹਨ ਅਤੇ ਇਸ ਦੀ ਵਰਤੋਂ ਬਾਲਣ ਵਜੋਂ ਕੀਤੀ ਜਾਂਦੀ ਹੈ। ਗੋਹੇ ਦੀ ਵਰਤੋਂ ਰੂੜੀ ਖਾਦ ਵਜੋਂ ਵੀ ਕੀਤੀ ਜਾਂਦੀ ਹੈ ਜੋ ਕਿ ਮਿੱਟੀ ਦਾ ਉਪਜਾਉਪਣ ਵਧਾਉਂਦੀ ਹੈ।

ਬਦਲ ਰਹੇ ਸਮੇਂ ਵਿੱਚ ਜਦੋਂ ਪਰਿਵਾਰ ਵੱਡੇ ਤੋਂ ਛੋਟੇ ਹੁੰਦੇ ਜਾ ਰਹੇ ਹਨ, ਉਦਯੋਗੀਕਰਨ ਵਧ ਰਿਹਾ ਹੈ, ਮਨੁੱਖੀ ਜੀਵਨ ਤੇਜ਼ ਹੋ ਰਿਹਾ ਹੈ ਅਤੇ ਇਹਨਾਂ ਕਾਰਨਾਂ ਕਰਕੇ ਮਨੁੱਖ ਦਾ ਇਕੱਲਾਪਣ ਵੀ ਵਧ ਰਿਹਾ ਹੈ। ਅੱਜ ਦੇ ਇਸ ਇਕੱਲੇਪਣ ਵਾਲੇ ਜੀਵਨ ਵਿੱਚ ਕੁੱਤਾ ਮਨੁੱਖ ਦੇ ਇੱਕ ਚੰਗੇ ਸਾਥੀ ਵਜੋਂ ਭੂਮਿਕਾ ਨਿਭਾ ਰਿਹਾ ਹੈ। ਇਹ ਪਾਲਤੂ ਨੇਤਰਹੀਨ ਵਿਅਕਤੀਆਂ ਦੀ ਮਦਦ ਵਿੱਚ ਵੀ ਸ਼ਾਮਿਲ ਹੈ। ਪੁਲਿਸ ਅਤੇ ਸੈਨਾ ਵਿੱਚ ਵੀ ਕੁੱਤਿਆਂ ਨੂੰ ਰੱਖਿਆ ਜਾਂਦਾ ਹੈ ਜਿੱਥੇ ਕੁੱਤੇ ਆਪਣੀ ਸੁੰਘਣ ਸ਼ਕਤੀ ਦੀ ਵਰਤੋਂ ਕਰਕੇ ਸਿਪਾਹੀਆਂ ਜਾਂ ਪੁਲਿਸ ਦੀ ਕਈ

ਕੰਮਾਂ ਵਿੱਚ ਮਦਦ ਕਰਦੇ ਹਨ। ਮੁੱਢ ਤੋਂ ਹੀ ਜਾਨਵਰਾਂ ਨੇ ਮਨੁੱਖੀ ਜੀਵਨ ਵਿੱਚ ਮਨੋਰੰਜਨ ਵਜੋਂ ਵੀ ਭੂਮਿਕਾ ਨਿਭਾਈ ਹੈ। ਕੁੱਤਿਆਂ ਦੀਆਂ ਦੌੜਾਂ ਮਨੁੱਖ ਲਈ ਮਨੋਰੰਜਨ ਦਾ ਸਾਧਨ ਹਨ। ਇਸ ਤੋਂ ਇਲਾਵਾ ਬਲਦਾਂ, ਘੋੜਿਆਂ ਦੇ ਮੁਕਾਬਲੇ ਵੀ ਮਨੁੱਖ ਲਈ ਮਨੋਰੰਜਨ ਦਾ ਸਾਧਨ ਹਨ। ਲੋਕੀ ਬੜੇ ਸੱਕ ਨਾਲ ਘੋੜੇ ਰੱਖਦੇ ਹਨ। ਕੁੱਕੜਾਂ ਦੀ ਲੜਾਈ, ਭੇਡੂਆਂ ਦੀ ਲੜਾਈ ਵੀ ਮਨੁੱਖੀ ਮਨੋਰੰਜਨ ਵਿੱਚ ਅਹਿਮ ਸਥਾਨ ਰੱਖਦੀ ਹੈ। ਸਰਕਸ ਵਿੱਚ ਜਾਨਵਰਾਂ ਨੂੰ ਮਨੋਰੰਜਨ ਦੇ ਸਾਧਨ ਵਜੋਂ ਵਰਤਿਆ ਜਾਂਦਾ ਹੈ।

ਪੁਰਾਣੇ ਸਮੇਂ ਵਿੱਚ ਬਲਦਾਂ ਨੂੰ ਜੋਤਿਆ ਜਾਂਦਾ ਸੀ। ਬਲਦ ਖੇਤੀਬਾੜੀ ਦੇ ਧੰਦੇ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਸਨ। ਟਿੰਡਾਂ ਵਾਲੇ ਖੂਹ ਤੋਂ ਪਾਣੀ ਕੱਢਣ ਲਈ ਬਲਦਾਂ ਦਾ ਇਸਤੇਮਾਲ ਹੁੰਦਾ ਸੀ। ਆਵਾਜਾਈ ਦੇ ਸਾਧਨ ਵਜੋਂ ਵੀ ਬਲਦਾਂ ਮਗਰ ਗੱਡਾ ਜੋੜ ਕੇ ਇਹਨਾ ਦੀ ਵਰਤੋਂ ਕੀਤੀ ਜਾਂਦੀ ਸੀ। ਘੋੜਿਆਂ, ਖੋਤਿਆਂ ਅਤੇ ਖੱਚਰਾਂ ਦੀ ਅੱਜ ਵੀ ਭਾਰ ਢੋਣ ਵਿੱਚ ਮਦਦ ਲਈ ਜਾਂਦੀ ਹੈ। ਕਈ ਪਹਾੜੀ ਇਲਾਕਿਆਂ ਵਿੱਚ ਜਿੱਥੇ ਅੱਜ ਦੇ ਤਕਨੀਕੀ ਯੁੱਗ ਦੇ ਵਾਹਨ ਨਹੀਂ ਜਾ ਸਕਦੇ ਉੱਥੇ ਇਹ ਜਾਨਵਰ ਭਾਰ ਢੋਣ ਦੇ ਕੰਮ ਵਿੱਚ ਮੱਦਦ ਕਰਦੇ ਹਨ। ਰੇਤਲੇ ਇਲਾਕਿਆਂ ਵਿੱਚ ਉਠ/ਬੋਤੇ ਆਵਾਜਾਈ ਦੇ ਸਾਧਨ ਲਈ ਵਰਤੇ ਜਾਂਦੇ ਹਨ। ਕਈ ਇਲਾਕਿਆਂ ਵਿੱਚ ਅੱਜ ਵੀ ਟਾਂਗਿਆਂ ਦੀ ਵਰਤੋਂ ਹੁੰਦੀ ਹੈ ਅਤੇ ਆਵਾਜਾਈ ਲਈ ਘੋੜਿਆਂ ਦੀ ਮਦਦ ਲਈ ਜਾਂਦੀ ਹੈ। ਉਹ ਇਲਾਕੇ ਜਿਥੇ ਬਹੁਤ ਬਰਫ ਹੁੰਦੀ ਹੈ, ਅਜਿਹੇ ਬਰਫਾਨੀ ਇਲਾਕਿਆਂ ਵਿੱਚ ਕੁੱਤੇ (“ਸਲੈੱਜ਼ ਡੋਗ” - Sledge dog) ਭਾਰ ਖਿੱਛਣ ਵਿੱਚ ਮਦਦ ਕਰਦੇ ਹਨ, ਅਤੇ ਆਵਾਜਾਈ ਦੇ ਸਾਧਨ ਵਜੋਂ ਮੱਦਦਗਾਰ ਸਿੱਧ ਹੁੰਦੇ ਹਨ। ਇਸ ਤਰ੍ਹਾਂ, ਅਜੇਕੇ ਤਕਨੀਕੀ ਯੁੱਗ ਵਿੱਚ ਵੀ ਜਾਨਵਰਾਂ ਦੁਆਰਾ ਪਹਾੜੀ, ਰੇਤਲੀ ਅਤੇ ਬਰਫਾਨੀ ਇਲਾਕਿਆਂ ਵਿੱਚ ਕੀਤੀ ਜਾਣ ਵਾਲੀ ਮੱਦਦ ਨੂੰ ਨਕਾਰਿਆ ਨਹੀਂ ਜਾ ਸਕਦਾ।

ਅੱਜਕਲ ਦੇ ਜਾਨਵਰ ਮਨੁੱਖੀ ਜੀਵਨ ਵਿੱਚ ਆਮਦਨ ਦਾ ਮਹੱਤਵਪੂਰਨ ਸਾਧਨ ਹਨ। ਪਹਿਲਾਂ ਗੱਲ ਕਰਦੇ ਹਾਂ ਡੇਅਰੀ ਫਾਰਮਿੰਗ ਦੀ। ਕਿਸਾਨਾਂ ਨੂੰ ਡੇਅਰੀ ਫਾਰਮਿੰਗ ਤੋਂ ਬਹੁਤ ਹੀ ਫਾਇਦਾ ਹੋਇਆ ਹੈ ਅਤੇ ਚੰਗੀ ਆਮਦਨ ਦੀ ਪ੍ਰਾਪਤੀ ਹੁੰਦੀ ਹੈ। ਭੇਡਾਂ, ਬੱਕਰੀਆਂ ਦੀ ਫਾਰਮਿੰਗ ਦੁੱਧ, ਉੱਨ ਅਤੇ ਮੀਟ ਲਈ

ਕੀਤੀ ਜਾਂਦੀ ਹੈ, ਜਿਸ ਤੋਂ ਕਾਫ਼ੀ ਮੁਨਾਫਾ ਹੁੰਦਾ ਹੈ। ਸੂਰ ਪਾਲਣ ਦਾ ਧੰਦਾ ਵੀ ਹੁਣ ਉਭਰ ਕੇ ਅੱਗੇ ਆ ਰਿਹਾ ਹੈ। ਇਸਦੇ ਮੀਟ ਦੀ ਮੰਗ ਵੀ ਵਧ ਰਹੀ ਹੈ। ਮੱਛੀ ਪਾਲਣ, ਮੁਰਗੀ ਪਾਲਣ ਧੰਦੇ ਕਰਨ ਵਾਲਿਆਂ ਨੂੰ ਵੀ ਉਹਨਾਂ ਦੀ ਸਿਹਨਤ ਦਾ ਫਲ ਆਮਦਨ ਦੇ ਰੂਪ ਵਿੱਚ ਮਿਲ ਰਿਹਾ ਹੈ। ਕੁੱਤਿਆਂ ਨੂੰ ਪਹਿਲਾਂ ਪਾਲੜ੍ਹ ਵਜੋਂ ਰੱਖਿਆ ਜਾਂਦਾ ਸੀ ਪਰ ਅੱਜ ਕੱਲ੍ਹ ਕੁੱਤਿਆਂ ਨੂੰ ਪਾਲਣ ਦਾ ਵਪਾਰਕ ਧੰਦਾ ਵੀ ਕਾਫ਼ੀ ਵਧ ਗਿਆ ਹੈ। ਕਈ ਕਿਸਮਾਂ ਦੀਆਂ ਨਸਲਾਂ ਦੀ ਮੰਗ ਵਧ ਰਹੀ ਹੈ। ਕਹਿਣ ਦਾ ਭਾਵ ਇਹ ਹੈ ਕਿ ਜਾਨਵਰ ਮਨੁੱਖ ਲਈ ਆਮਦਨ ਦਾ ਸਾਧਨ ਵੀ ਬਣ ਗਏ ਹਨ ਅਤੇ ਮਨੁੱਖੀ ਜੀਵਨ ਵਿੱਚ ਮੁੱਢ ਕਾਲ ਤੋਂ ਲੈ ਕੇ ਅਜੋਕੇ ਜੁੱਗ ਤੱਕ, ਜਾਨਵਰਾਂ ਦਾ ਬਹੁਤ ਮਹੱਤਵ ਰਿਹਾ ਹੈ।

1.2 ਜੂਨੋਸਿਸ: ਮਨੁੱਖ ਅਤੇ ਜਾਨਵਰ

ਪਿੱਛੇ ਅਸੀਂ ਗੱਲ ਕੀਤੀ, ਮਨੁੱਖੀ ਜੀਵਨ ਵਿੱਚ ਜਾਨਵਰਾਂ ਦੀ ਕੀ ਮਹੱਤਤਾ ਹੈ? ਹੁਣ ਅਸੀਂ ਗੱਲ ਕਰਾਂਗੇ ਮਨੁੱਖੀ ਸਿਹਤ ਅਤੇ ਜਾਨਵਰ ਦੀ ਸਿਹਤ ਬਾਰੇ। ਕੀ ਇਹਨਾਂ ਦੋਹਾਂ ਦੀ ਸਿਹਤ ਆਪਸ ਵਿੱਚ ਜੁੜੀ ਹੋਈ ਹੈ ਜਾਂ ਨਹੀਂ? ਪਸੂਆਂ ਦਾ ਤੰਦਰੂਸਤ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਚੰਗੀ ਸਿਹਤ ਨਾਲ ਉਤਪਾਦਨ ਵੀ ਵਧੀਆ ਹੁੰਦਾ ਹੈ। ਜਿਥੇ ਪਸੂ ਦੀ ਸਿਹਤ ਚੰਗੇ ਉਤਪਾਦਨ ਲਈ ਜ਼ਰੂਰੀ ਹੈ ਉਥੇ ਇਹ ਮਨੁੱਖੀ ਸਿਹਤ ਲਈ ਵੀ ਜ਼ਰੂਰੀ ਹੈ। ਕਿਉਂਕਿ ਕੁੱਝ ਬਿਮਾਰੀਆਂ ਅਜਿਹੀਆਂ ਹੁੰਦੀਆਂ ਹਨ ਜੋ ਜਾਨਵਰਾਂ ਅਤੇ ਮਨੁੱਖਾਂ ਵਿੱਚ ਸਾਂਝੀਆਂ ਹੁੰਦੀਆਂ ਹਨ ਅਤੇ ਅਜਿਹੀ ਕਿਸੇ ਬਿਮਾਰੀ ਤੋਂ ਜੇਕਰ ਜਾਨਵਰ ਪੀੜਤ ਹੋਵੇ ਤਾਂ ਇਹ ਬਿਮਾਰੀ ਜਾਨਵਰ ਤੋਂ ਮਨੁੱਖ ਨੂੰ ਵੀ ਹੋ ਸਕਦੀ ਹੈ।

ਪਾਠ ਦੇ ਸਿਰਲੇਖ ਵਿੱਚ “ਜੂਨੋਸਿਸ” ਸ਼ਬਦ ਦਾ ਪ੍ਰਯੋਗ ਕੀਤਾ ਗਿਆ ਹੈ। ‘ਜੂਨੋਸਿਸ’ ਦਾ ਮਤਲਬ ਕੀ ਹੈ? ਜੂਨੋਸਿਸ (Zoonoses) ਗਰੀਕ (Greek) ਭਾਸ਼ਾ ਦਾ ਇੱਕ ਸ਼ਬਦ ਹੈ, ਜਿਸਦਾ ਭਾਵ ਉਹਨਾਂ ਬਿਮਾਰੀਆਂ ਤੋਂ ਹੈ ਜੋ ਜਾਨਵਰਾਂ ਤੋਂ ਮਨੁੱਖ ਨੂੰ ਲੱਗ ਸਕਦੀਆਂ ਹਨ। ਵਿਸ਼ਵ ਸਿਹਤ ਸੰਸਥਾ (World Health Organization) ਅਨੁਸਾਰ “ਜੂਨੋਸਿਸ” ਦਾ ਅਰਥ ਇਸ ਤਰ੍ਹਾਂ ਹੈ, “ਉਹ ਬਿਮਾਰੀਆਂ, ਜਿਹੜੀਆਂ ਕੁਦਰਤੀ ਤੌਰ 'ਤੇ ਹੱਡੀਆਂ ਵਾਲੇ (Vertebrate -

ਵਰਟੀਬਰੇਟ) ਜਾਨਵਰਾਂ ਅਤੇ ਮਨੁੱਖ ਵਿਚਕਾਰ ਫੈਲ ਸਕਦੀਆਂ ਹੋਣ। ” ਪਸੂਆਂ ਦਾ ਤੰਦਰੁਸਤ ਹੋਣਾ ਉਤਪਾਦਿਕਤਾ ਦੇ ਨਾਲ ਨਾਲ ਮਨੁੱਖੀ ਸਿਹਤ ਲਈ ਵੀ ਮਹੱਤਵਪੂਰਨ ਹੈ। ਜਦੋਂ ਪਸੂ ਬਿਮਾਰ ਹੁੰਦਾ ਹੈ ਤਾਂ ਉਸਦੀ ਦੇਖਭਾਲ ਅਤੇ ਇਲਾਜ ਮਨੁੱਖ ਹੀ ਕਰਦਾ ਹੈ। ਪਰ ਜੇਕਰ ਜਾਨਵਰ ਕਿਸੇ ਜੂਨੋਸਿਸ ਵਾਲੀ ਬਿਮਾਰੀ ਤੋਂ ਪੀੜਤ ਹੋਵੇ ਤਾਂ ਬਿਮਾਰੀ ਸਿੱਧੇ ਜਾਂ ਅਸਿੱਧੇ ਤੌਰ 'ਤੇ ਮਨੁੱਖ ਨੂੰ ਲੱਗ ਸਕਦੀ ਹੈ। ਅਜਿਹੀਆਂ ਮੁੱਖ ਜੂਨੋਟਿਕ ਬਿਮਾਰੀਆਂ ਦੀ ਸੰਖਿਆ ਲਗਭਗ 200 ਦੇ ਕਰੀਬ ਹੈ। ਇਹਨਾਂ ਬਿਮਾਰੀਆਂ ਨੂੰ ਸਮਝਣ ਲਈ ਹੇਠ ਲਿਖੇ ਕਈ ਤਰੀਕਿਆਂ ਅਨੁਸਾਰ ਵੰਡਿਆ ਜਾ ਸਕਦਾ ਹੈ:

ਬਿਮਾਰੀ ਫੈਲਾਉਣ ਵਾਲੇ ਕਾਰਕਾਂ ਦੇ ਅਧਾਰ ਤੇ: ਕਈ ਤਰ੍ਹਾਂ ਦੇ ਕੀਟਾਣੂ ਜੂਨੋਟਿਕ ਬਿਮਾਰੀਆਂ ਕਰਦੇ ਹਨ ਜਿਵੇਂ ਕਿ ਜੀਵਾਣੂ (Bacteria), ਵੀਸ਼ਾਣੂ (Virus), ਉੱਲੀ (Fungus) ਜਾਂ ਪਰਜੀਵੀ (Parasite)। ਇਸ ਕਰਕੇ ਇਹਨਾਂ ਦੇ ਅਧਾਰ 'ਤੇ ਜੂਨੋਸਿਸ ਬਿਮਾਰੀਆਂ ਨੂੰ ਚਾਰ ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ:

1. ਜੀਵਾਣੂਆਂ ਨਾਲ ਹੋਣ ਵਾਲੀਆਂ ਬਿਮਾਰੀਆਂ ਜਿਵੇਂ ਕਿ ਬਰੂਸੀਲੋਸਿਸ, ਮੱਝਾਂ-ਗਾਵਾਂ ਤੋਂ ਹੋਣ ਵਾਲੀ ਤਪਦਿਕ (ਟੀ.ਬੀ.) ਆਦਿ।
2. ਵੀਸ਼ਾਣੂਆਂ ਨਾਲ ਹੋਣ ਵਾਲੀਆਂ ਬਿਮਾਰੀਆਂ ਜਿਵੇਂ ਕਿ ਹਲਕਾਅ, ਜਪਾਨੀ ਦਿਮਾਰੀ ਬੁਖਾਰ ਆਦਿ।
3. ਉੱਲੀ ਨਾਲ ਹੋਣ ਵਾਲੀਆਂ ਬਿਮਾਰੀਆਂ ਜਿਵੇਂ ਕਿ ਧੱਦਰ ਆਦਿ।
4. ਪਰਜੀਵੀ ਨਾਲ ਹੋਣ ਵਾਲੀਆਂ ਬਿਮਾਰੀਆਂ ਜਿਵੇਂ ਕਿ ਫੀਤਾ ਕਿਰਮ ਰੋਗ, ਹਾਈਡੇਟੀਡੋਸਿਸ ਆਦਿ।

ਇਸ ਤੋਂ ਇਲਾਵਾ ਇਹਨਾਂ ਜੂਨੋਸਿਸ ਬਿਮਾਰੀਆਂ ਨੂੰ ਹੇਠ ਲਿਖੇ ਤਿੰਨ ਹਿੱਸਿਆਂ ਵਿੱਚ ਵੀ ਵੰਡਿਆ ਜਾ ਸਕਦਾ ਹੈ।

1. ਪਸੂਆਂ ਤੋਂ ਮਨੁੱਖਾਂ ਨੂੰ ਲੱਗਣ ਵਾਲੀਆਂ ਜੂਨੋਸਿਸ ਬਿਮਾਰੀਆਂ ਜਿਵੇਂ ਕਿ ਬਰੂਸੀਲੋਸਿਸ, ਐੰਬਰੈਕਸ, ਹਲਕਾਅ ਆਦਿ।
2. ਮਨੁੱਖਾਂ ਤੋਂ ਪਸੂਆਂ ਨੂੰ ਲੱਗਣ ਵਾਲੀਆਂ ਜੂਨੋਸਿਸ ਬਿਮਾਰੀਆਂ ਜਿਵੇਂ ਕਿ

- ਮਨੁੱਖਾਂ ਦੀ ਟੀ.ਬੀ. ਬਿਮਾਰ ਟੀ.ਬੀ. ਮਰੀਜ਼ ਤੋਂ ਪਸੂ ਨੂੰ ਵੀ ਹੋ ਸਕਦੀ ਹੈ।
3. ਪਸੂਆਂ ਤੋਂ ਮਨੁੱਖ ਨੂੰ ਅਤੇ ਮਨੁੱਖ ਤੋਂ ਪਸੂਆਂ ਨੂੰ ਲੱਗਣ ਵਾਲੀਆਂ ਜੁਨੋਸਿਸ ਬਿਮਾਰੀਆਂ ਜਿਵੇਂ ਕਿ ਸਾਲਮੋਨੋਸਿਸ ਆਦਿ।



ਚਿੱਤਰ ਨੰ. 1.1: ਹਾਈਡੈਟੀਡੋਸਿਸ ਬਿਮਾਰੀ ਕਰਕੇ ਕਲੇਜੀ ਉਪਰ ਗੁਬਾਰੇ ਵਰਗੇ ਜ਼ਖਮ (ਰਸੌਲੀਆਂ)

ਜੂਨੋਸਿਸ ਬਿਮਾਰੀਆਂ ਮਨੁੱਖੀ ਅਤੇ ਪਸੂ ਸਿਹਤ ਉੱਪਰ ਮਾੜਾ ਅਸਰ ਕਰਨ ਦੇ ਨਾਲ ਨਾਲ ਪਸੂ ਪਾਲਕ ਦੇ ਵਿੱਤੀ ਘਾਟੇ ਦਾ ਕਾਰਨ ਵੀ ਬਣਦੀਆਂ ਹਨ। ਬਿਮਾਰੀ ਯੁਕਤ ਜਾਨਵਰਾਂ ਦਾ ਮਾਸ ਖਾਣ ਯੋਗ ਨਹੀਂ ਰਹਿੰਦਾ ਅਤੇ ਇਸਨੂੰ ਨਸ਼ਟ ਕਰਨਾ ਪੈਂਦਾ ਹੈ। ਉਦਹਾਰਨ ਦੇ ਤੌਰ 'ਤੇ ਹਾਈਡੈਟੀਡੋਸਿਸ ਨਾਮਕ ਜੂਨੋਸਿਸ ਬਿਮਾਰੀ ਕਰਕੇ ਭੇਡਾਂ, ਬੱਕਰੀਆਂ ਦੀ ਕਲੇਜੀ, ਫੇਵੜਿਆਂ ਜਾਂ ਹੋਰ ਅੰਗਾਂ ਉੱਪਰ ਗੁਬਾਰੇ ਵਰਗੇ ਜ਼ਖਮ (ਰਸੌਲੀਆਂ) ਹੋ ਜਾਂਦੇ ਹਨ (ਚਿੱਤਰ ਨੰ. 1.1) ਅਤੇ ਇਹ ਖਾਣਯੋਗ ਨਹੀਂ ਰਹਿੰਦੇ।


ਜੇਕਰ ਮਨੁੱਖ ਨੂੰ ਜੂਨੋਸਿਸ ਬਿਮਾਰੀ ਹੋ ਜਾਵੇ ਤਾਂ ਉਸਦੀ ਦੀ ਸਿਹਤ ਖਰਾਬ ਹੋ ਜਾਂਦੀ ਹੈ। ਸਿਹਤ ਨਾ ਠੀਕ ਹੋਣ ਕਰਕੇ ਵਿਅਕਤੀ ਆਪਣਾ ਕੰਮ ਧੰਦਾ ਨਹੀਂ ਕਰ ਸਕਦਾ ਅਤੇ ਉਸਨੂੰ ਵਿੱਤੀ ਨੁਕਸਾਨ ਝੱਲਣਾ ਪੈਂਦਾ ਹੈ।

1.3 ਮੁੱਖ ਜੂਨੋਟਿਕ ਬਿਮਾਰੀਆਂ

ਮਨੁੱਖ ਨੂੰ ਲਗਭਗ 200 ਪ੍ਰਮੁੱਖ ਜੂਨੋਸਿਸ ਬਿਮਾਰੀਆਂ ਲੱਗ ਸਕਦੀਆਂ ਹਨ। ਇਹਨਾਂ ਵਿੱਚੋਂ 40 ਦੇ ਕਰੀਬ ਬਿਮਾਰੀਆਂ ਗਾਵਾਂ-ਮੱਝਾਂ ਅਤੇ ਮਨੁੱਖ ਵਿੱਚ ਸਾਂਝੀਆਂ ਹਨ। ਲਗਭਗ 30 ਜੂਨੋਸਿਸ ਬਿਮਾਰੀਆਂ ਘੋੜਿਆਂ ਤੋਂ, 60 ਪਾਲਤੂ ਜਾਨਵਰਾਂ (ਕੁਤਿਆਂ ਅਤੇ ਬਿੱਲੀਆਂ) ਤੋਂ ਅਤੇ 35 ਜੂਨੋਸਿਸ ਬਿਮਾਰੀਆਂ ਸੂਰਾਂ ਤੋਂ ਮਨੁੱਖ ਨੂੰ ਲੱਗ ਸਕਦੀਆਂ ਹਨ। ਇਸ ਤੋਂ ਇਲਾਵਾ 20 ਜੂਨੋਸਿਸ ਬਿਮਾਰੀਆਂ ਜੰਗਲੀ ਜਾਨਵਰਾਂ ਤੋਂ ਮਨੁੱਖ ਨੂੰ ਲੱਗ ਸਕਦੀਆਂ ਹਨ। ਚੂਹਿਆਂ ਤੋਂ ਵੀ ਮਨੁੱਖ ਨੂੰ ਬਿਮਾਰੀਆਂ ਲੱਗ ਸਕਦੀਆਂ ਹਨ, ਅਜਿਹੀਆਂ ਬਿਮਾਰੀਆਂ ਦੀ ਗਿਣਤੀ ਲਗਭਗ 30 ਹਨ। ਪੰਛੀਆਂ ਤੋਂ ਮਨੁੱਖ ਨੂੰ ਹੋਣ ਵਾਲੀਆਂ ਬਿਮਾਰੀਆਂ 20 ਦੇ ਕਰੀਬ ਹਨ। ਮੁੱਖ ਜੂਨੋਸਿਸ ਬਿਮਾਰੀਆਂ ਹੇਠਾਂ ਦਿੱਤੇ ਗਏ ਚਿੱਤਰਾਂ (1.2-1.7) ਰਾਹੀਂ ਦਰਸਾਈਆਂ ਗਈਆਂ ਹਨ। ਸ਼ਾਰਣੀ 1 ਵਿੱਚ ਮੁੱਖ ਜੂਨੋਟਿਕ ਬਿਮਾਰੀਆਂ ਦੇ ਕਾਰਕ ਜ਼ਰਾਸੀਮਾਂ ਦੇ ਨਾਂ, ਫੈਲਣ ਦੇ ਢੰਗ, ਬਚਾਅ ਅਤੇ ਰੋਕਬਾਮ ਦੇ ਤਰੀਕੇ ਦੱਸੇ ਗਏ ਹਨ।

ਤਪਾਦਿਕ (TB)


ਖੁਰਾਕ ਰਾਹੀਂ / ਸਾਹ ਰਾਹੀਂ/
ਸਿੱਧਾ ਲਾਗ



ਚਿੱਤਰ ਨੰ. 1.2: ਮੱਝਾਂ-ਗਾਵਾਂ ਤੋਂ ਮਨੁੱਖ ਨੂੰ ਹੋਣ ਵਾਲੀਆਂ ਮੁੱਖ ਜੂਨੋਸਿਸ ਬਿਮਾਰੀਆਂ

ਕੀਉਂਫੀਵਰ


ਸਾਹ ਰਾਹੀਂ / ਬੀਮਾਰ ਨਾਲ
ਸਿੱਧਾ ਸੰਪਰਕ



ਚਿੱਤਰ ਨੰ. 1.3: ਭੇਡਾਂ-ਬਕਰੀਆਂ ਤੋਂ ਮਨੁੱਖ ਨੂੰ ਹੋਣ ਵਾਲੀਆਂ ਮੁੱਖ ਜੂਨੋਸਿਸ ਬਿਮਾਰੀਆਂ

ਫੀਤਾ ਕਿਰਮ ਰੋਗ (Taeniosis)


ਕੱਚਾ / ਦੂਸ਼ਿਤ ਮਾਸ ਖਾਣ ਨਾਲ




ਚਿੱਤਰ ਨੰ. 1.4: ਸੂਰਾਂ ਤੋਂ ਮਨੁਖ ਨੂੰ ਹੋਣ ਵਾਲੀਆਂ ਮੁੱਖ ਜੂਨੋਸਿਸ ਬਿਮਾਰੀਆਂ

ਲਾਈਮ ਬਿਮਾਰੀ

ਚਿਚੜਾ ਦੇ ਕੱਟਣ ਨਾਲ



ਚਿੱਤਰ ਨੰ. 1.5: ਕੁੱਤਿਆਂ ਤੋਂ ਮਨੁਖ ਨੂੰ ਹੋਣ ਵਾਲੀਆਂ ਮੁੱਖ ਜੂਨੋਸਿਸ ਬਿਮਾਰੀਆਂ



ਚਿੱਤਰ ਨੰ. 1.6: ਬਿੱਲੀਆਂ ਤੋਂ ਮਨੁੱਖ ਨੂੰ ਹੋਣ ਵਾਲੀਆਂ ਮੁੱਖ ਜੁਨੋਸਿਸ ਬਿਮਾਰੀਆਂ



ਚਿੱਤਰ ਨੰ. 1.7: ਚੂਹਿਆਂ ਤੋਂ ਮਨੁੱਖ ਨੂੰ ਹੋਣ ਵਾਲੀਆਂ ਮੁੱਖ ਜੁਨੋਸਿਸ ਬਿਮਾਰੀਆਂ

ਸਾਰਣੀ ਨੰ 1. ਜਾਨਵਰਾਂ ਤੋਂ ਮਨੁੱਖਾਂ ਨੂੰ ਫੇਲਣ ਵਾਲੀਆਂ ਮੁੱਖ ਬਿਮਾਰੀਆਂ ਬਾਰੇ ਜਾਣਕਾਰੀ

ਕ੍ਰਮਾਂਕ	ਬਿਮਾਰੀ ਦਾ ਨਾਮ	ਬਿਮਾਰੀ ਕਰਣ ਵਾਲੇ ਰੋਗਾਣੂਆਂ ਦਾ ਨਾਮ	ਜਾਨਵਰਾਂ ਤੋਂ ਮਨੁੱਖਾਂ ਨੂੰ ਫੇਲਣ ਦਾ ਢੰਗ	ਬਚਾਅ ਤੇ ਰੋਕਬਾਮ
1.	ਬਰੂਸੀਲੋਸਿਸ	ਬਰੂਸੈਲਾ ਮੈਲੀਟੈਂਸਿਸ, ਬ. ਅਬਰਟਸ, ਬ. ਕੈਨਿਸ, ਬ. ਸੂਇਸ	ਦੁਸ਼ਿਤ ਕੱਚਾ ਦੂੱਧ ਜਾਂ ਇਸ ਤੋਂ ਬਣੇ ਪਦਾਰਥਾਂ-ਕਰੀਮ ਜਾਂ ਮੱਖਣ ਦਾ ਸੇਵਨ ਕਰਨ ਨਾਲ, ਤੁਅ ਗਏ ਪਸੂ ਦੀ ਜ਼ੋਰ, ਮਰੇ ਹੋਏ ਬੱਚੇ ਜਾਂ ਬਿਮਾਰ ਗਾਂ ਜਾਂ ਮੱਝ ਦੀ ਸੂ ਵਿਚੋਂ ਨਿੱਕਲੇ ਤਰਲ ਦੇ ਸੰਪਰਕ ਵਿੱਚ ਆਉਣ ਨਾਲ।	ਦੁੱਧ ਨੂੰ ਚੰਗੀ ਤਰ੍ਹਾਂ ਉਬਾਲ ਕੇ ਪੀਓ। ਰੋਗੀ ਪਸੂ ਨੂੰ ਸਿਹਤਮੰਦ ਪਸੂ ਤੋਂ ਅਲੱਗ ਰੱਖੋ। ਗਰਭਪਾਤ ਹੋਏ ਬੱਚੇ ਅਤੇ ਜੇਰ ਨੂੰ ਡੂੰਘਾ ਟੋਆ ਪੁੱਟ ਕੇ ਉਸ ਵਿੱਚ ਚੂਨੇ ਦੀ ਪਰਤ ਪਾ ਕੇ ਦੱਬ ਦੇਣਾ ਚਾਹੀਦਾ ਹੈ। ਨਵੇਂ ਖਰੀਦੇ ਪਸੂਆਂ ਨੂੰ ਪੁਰਾਣੇ ਪਸੂਆਂ ਵਿੱਚ ਮਿਲਾਉਣ ਤੋਂ ਪੌਹਿਲਾਂ ਟੈਸਟ ਕਰਵਾਉਣਾ ਚਾਹੀਦਾ ਹੈ। ਛੇ-ਅੱਠ ਮਹੀਨਿਆਂ ਦੀ ਉਮਰ ਦੀਆਂ ਕੱਟੀਆਂ ਅਤੇ ਵੱਛੀਆਂ ਦਾ ਟੀਕਾਕਰਣ ਕਰਵਾਓ।
2.	ਤਪਦਿਕ	ਮਾਇਕੋਬੈਕਟੀਰੀਅਮ ਬੋਵਿਸ	ਜਿਆਦਾਤਰ ਸਾਹ ਰਾਹੀਂ, ਕੱਚੇ ਦੁੱਧ ਦਾ ਸੇਵਨ।	ਕੱਚੇ ਦੁੱਧ ਦਾ ਸੇਵਨ ਨਾ ਕਰੋ। ਰੋਗੀ ਪਸੂਆਂ ਨੂੰ ਸਿਹਤਮੰਦ ਪਸੂਆਂ ਨੂੰ ਅਲੱਗ ਰੱਖੋ। ਬਿਮਾਰੀ ਨਾਲ ਮਰੇ ਹੋਏ ਜਾਨਵਰਾਂ ਨੂੰ ਇਕ ਡੂੰਘਾ ਟੋਆ ਪੁੱਟ ਕੇ ਉਸ ਵਿੱਚ ਚੁਨੇ ਸਮੇਤ ਦੱਬ ਦੇਵੋ। ਬੱਚਿਆਂ ਨੂੰ ਸਹੀ ਸਮੇਂ ਤੇ ਬੀ ਸੀ ਜੀ ਦਾ ਟੀਕਾ ਲਗਵਾਓ। ਪਸੂਆਂ ਦੀ ਸਿਹਤ ਸੰਭਾਲ ਕਰਨ ਵਾਲੇ ਵਿਅਕਤੀਆਂ ਦੀ ਸਮੇਂ - ਸਮੇਂ ਤੇ ਮੈਡੀਕਲ ਜਾਂਚ ਕਰਵਾਓ।
3.	ਹਲਕਾਅ	ਲਾਇਸਾ ਵਾਇਰਸ	ਹਲਕੇ ਪਸੂ ਜਾਂ ਹਲਕੇ ਕੁਤੇ ਦੇ ਵੱਡਣ ਨਾਲ	ਵੱਛੀ ਜਗ੍ਹਾਂ ਨੂੰ ਤੁਰੰਤ ਵਗਦੇ ਪਾਣੀ ਹੇਠ ਧੋਵੋ। ਜਖਮ ਤੇ ਮਲੂਮ ਲਗਾਓ ਤੇ ਪੱਟੀ ਨਾ ਕਰ ਤੇ ਖੁੱਲ੍ਹਾ ਰੱਖੋ। ਟੀਕੇ ਲਗਵਾਓ। ਇਹ ਟੀਕੇ 0, 3, 7, 15 ਅਤੇ 30 ਦਿਨਾਂ

				ਤੇ ਬਾਂਹ ਦੀਆਂ ਮਾਸਪੇਸ਼ੀਆਂ ਵਿੱਚ ਲਗਾਏ ਜਾਂਦੇ ਹਨ। ਪਾਲੜੂ ਕੁੱਤਿਆਂ ਨੂੰ ਹਲਕਾਅ ਤੋਂ ਬਚਾਅ ਦੇ ਟੀਕੇ ਵੀ ਲਗਵਾਉਣੇ ਚਾਹੀਦੇ ਹਨ।
4.	ਜਪਾਨੀ ਦਿਮਾਰੀ ਬੁਖਾਰ	ਜੈਪਨੀਜ਼ ਐਨਸੈਂਫਲਾਈਟੀਜ਼ ਵਾਇਰਸ	ਕੀਓਲੈਕਸ ਮੱਛਰ ਦੇ ਕੱਟਣ ਨਾਲ।	ਬਰਸਾਤੀ ਪਾਣੀ ਇੱਕਠਾ ਨਾ ਹੋਣ ਦਿਓ। ਆਲੋ ਦੁਆਲੇ ਦੀ ਸਫ਼ਾਈ ਰੱਖੋ। ਮੱਛਰਾਂ ਨੂੰ ਮਾਰਨ ਵਾਲੀ ਦਵਾਈ ਦੀ ਵਰਤੋਂ ਕਰੋ। ਟੀਕਾਕਰਣ ਕਰਵਾਓ।
5.	ਪਲੇਗ	ਯੈਰਸੀਨਿਆ ਪੈਸਟੀਜ਼	ਚੂਹਿਆਂ ਵਿੱਚ ਪਾਏ ਜਾਣ ਵਾਲੇ ਪਿੱਸੂ ਦੇ ਕੱਟਣ ਨਾਲ	ਪਿੱਸਾਅਂ ਦੀ ਰੋਕਬਾਮ ਲਈ ਕੀੜ੍ਹਮਾਰ ਦਵਾਈਆਂ ਵਰਤੋਂ। ਰੋਗ ਤੋਂ ਬਚਾਅ ਲਈ ਉਹਨਾਂ ਵਿਅਕਤੀਆਂ ਨੂੰ ਟੀਕੇ ਲਗਵਾਉਣੇ ਚਾਹੀਦੇ ਹਨ ਜਿਹਨਾਂ ਨੂੰ ਪਲੇਗ ਦਾ ਖਤਰਾ ਬਹੁਤ ਜ਼ਿਆਦਾ ਹੁੰਦਾ ਹੈ। ਚੂਹਿਆਂ ਦੀ ਵੱਧ ਗਿਣਤੀ ਵਿੱਚ ਮੌਤ ਨੂੰ ਨਜ਼ਰਅੰਦਾਜ਼ ਨਾ ਕਰੋ ਤੇ ਜਲਦੀ ਹੀ ਸਿਹਤ ਸਬੰਧੀ ਸਰਕਾਰੀ ਅਧਿਕਾਰੀਆਂ ਨੂੰ ਸੂਚਿਤ ਕਰੋ।
6.	ਫੀਤਾ ਕਿਰਮ ਰੋਗ	ਟੀਨਿਆ ਸੋਲੀਅਮ	ਲਾਰਵੇ ਜਾਂ ਸਿੱਸਟ ਵਾਲੇ (ਦਾਣੇ ਵਾਲਾ ਮੀਟ) ਸੂਰ ਦੇ ਮਾਸ ਨੂੰ ਖਾਣ ਨਾਲ, ਪਰਜੀਵੀ ਦੇ ਆਂਡੇ ਨਾਲ ਦੁਸ਼ਿਤ ਸੀਵਰੇਜ ਦੇ ਧਾਣੀ ਦਾ ਫਲਾਂ ਜਾਂ ਸਬਜ਼ੀਆਂ ਨੂੰ ਸਿੰਚਾਈ ਵਜੋਂ ਇਸਤੇਮਾਲ ਕਰਣ ਨਾਲ।	ਮਾਸ ਹਮੇਸ਼ਾ ਚੰਗੀ ਤਰ੍ਹਾਂ ਪਕਾ ਕੇ ਹੀ ਖਾਓ। ਕੰਢੇ ਜਾਂ ਅੱਧ ਪੱਕੇ ਮਾਸ ਦੀ ਵਰਤੋਂ ਨਾ ਕਰੋ। ਫਲਾਂ ਜਾਂ ਸਬਜ਼ੀਆਂ ਨੂੰ ਚੰਗੀ ਤਰ੍ਹਾਂ ਧੋ ਕੇ ਹੀ ਖਾਓ। ਘਰ ਵਿੱਚ ਸਾਫ਼ ਸਫ਼ਾਈ ਦਾ ਪੂਰਾ ਧਿਆਨ ਰੱਖੋ।

7.	ਟੈਕਸੋਪਲਾਜ਼-ਮੋਸਿਸ	ਟੈਕਸੋਪਲਾਸਮਾ-ਗੱਡਾਈ	ਸੂਰਾਂ ਅਤੇ ਭੇਡਾਂ ਦੇ ਕੈਚੇ/ਅਧੀ ਪੱਕੇ ਮਾਸ ਖਾਣ ਨਾਲ, ਬਿੱਲੀ ਦੇ ਮਲ ਨਾਲ ਦੂਸ਼ਿਤ ਘਾਹ, ਮਿੱਟੀ, ਗੰਦ ਨਾਲ।	ਬਿੱਲੀਆਂ ਦੇ ਮਲ ਨੂੰ ਚੰਗੀ ਤਰ੍ਹਾਂ ਨਸ਼ਟ ਕਰੋ। ਮਿੱਟੀ ਵਿੱਚ ਕੰਮ ਕਰਨ ਸਮੇਂ ਤੋਂ ਬਾਅਦ ਹੱਥ ਚੰਗੀ ਤਰ੍ਹਾਂ ਧੋ ਲਵੋ। ਅਪਣੀ ਨਿੱਜੀ ਸਫ਼ਾਈ ਦਾ ਧਿਆਨ ਰੱਖੋ। ਕੱਚਾ/ਅਧੀ ਪੱਕਿਆ ਮਾਸ ਨਾ ਖਾਓ। ਦੂਰੂ ਚੰਗੀ ਤਰ੍ਹਾਂ ਉਬਾਲ ਕੇ ਪੀਓ।
8.	ਹਾਈਡੋਟੀਡੋਸਿਸ	ਇਕਾਈਨੋਕੋਕਸ ਪਰਜੀਵੀ	ਕੁੱਤੇ ਦੇ ਮਲ ਵਿੱਚ ਆਏ ਪਰਜੀਵੀ ਦੇ ਅਂਡਿਆਂ ਨਾਲ ਦੂਸ਼ਿਤ ਘਾਹ, ਮਿੱਟੀ, ਫਲ-ਸਬਜ਼ੀਆਂ, ਗੰਦ ਨਾਲ। ਪਾਲਤੂ ਕੁੱਤੇ ਦੇ ਸਰੀਰ ਤੇ ਲੱਗੇ ਆਂਡੇ ਨਾਲ ਖੇਡਣ ਵੇਲੇ ਹੱਥ ਨੂੰ ਲੱਗਣ ਨਾਲ।	ਬਿਮਾਰ ਕੁੱਤੇ ਦਾ ਇਲਾਜ ਕਰਵਾਓ। ਪਾਲਤੂ ਕੁੱਤੇ ਨੂੰ ਸਮੇਂ ਸਿਰ ਪੇਟ ਦੇ ਕੀਤਿਆਂ ਨੂੰ ਮਾਰਨ ਵਾਲੀ ਦਵਾਈ (ਡੀਵਾਰਮਰ) ਦਿਓ। ਰੋਗੀ ਕੁੱਤੇ ਦੇ ਮਲ ਨੂੰ ਚੰਗੀ ਤਰ੍ਹਾਂ ਨਸ਼ਟ ਕਰੋ। ਨਿੱਜੀ ਸਾਫ਼ ਸਫ਼ਾਈ ਦਾ ਧਿਆਨ ਰੱਖੋ। ਖਾਣਾ ਖਾਣ ਤੋਂ ਪਹਿਲਾਂ ਜਾਂ ਪਾਲਤੂ ਨਾਲ ਖੇਡਣ ਤੋਂ ਜਾਂ ਮਿੱਟੀ ਵਿੱਚ ਖੇਡਣ ਤੋਂ ਜਾਂ ਕੰਮ ਕਰਨ (ਬਾਗਬਾਨੀ) ਤੋਂ ਬਾਅਦ ਹੱਥ ਧੋ ਲਵੋ। ਸਿਸਟਾਂ ਵਾਲੀ ਕਲੋਜੀ ਜਾਂ ਫੇਫੜੇ ਕੁੱਤੇ ਨੂੰ ਨਾ ਖੁਆਓ। ਕੁੱਤੇ ਨੂੰ ਮੌਠ ਚੰਗੀ ਤਰ੍ਹਾਂ ਪਕਾ ਕੇ ਖੁਆਓ। ਸਬਜ਼ੀਆਂ ਨੂੰ ਚੰਗੀ ਤਰ੍ਹਾਂ ਧੋ ਕੇ ਖਾਣਾ ਬਣਾਓ।
9.	ਪੱਤਰ (Ring worm disease)	ਡਰਮੈਟੋਫਾਈਟ (ਟਾਈਕੋਫਾਈਟੇਨ, ਮਾਈਕਰੋਸਪੋਰਮ, ਐਪੈਡਰਮੈਟੋਫਾਈਟੇਨ)	ਪੀੜਤ ਕੁੱਤੇ, ਬਿੱਲੀ ਜਾਂ ਗਾਂ ਦੇ ਸੰਪਰਕ ਨਾਲ, ਕੁੱਤੇ ਦੀ ਚਮੜੀ ਜਾਂ ਖਰੀਂਢ ਨਾਲ ਲੱਗੇ ਜਰਾਸੀਮਾਂ ਦੇ ਸਪੋਰ (Spore) ਦੇ ਸੰਪਰਕ ਨਾਲ, ਬਿਮਾਰ ਜਾਨਵਰ ਦਾ ਸੰਪਰਕ ਸਿਹਤਮੰਦ ਜਾਨਵਰ ਦੇ ਨਾਲ ਹੋਣ।	ਨਿੱਜੀ ਸਾਫ਼ ਸਫ਼ਾਈ ਦਾ ਧਿਆਨ ਰੱਖੋ। ਜਾਨਵਰਾਂ ਦੀ ਸਾਫ਼ ਸਫ਼ਾਈ ਦਾ ਧਿਆਨ ਰੱਖਣਾ ਚਾਹੀਦਾ ਹੈ। ਸਾਂਭ ਸੰਭਾਲ ਤੋਂ ਬਾਅਦ ਹੱਥ ਚੰਗੀ ਤਰ੍ਹਾਂ ਧੋਣੇ ਚਾਹੀਦੇ ਹਨ। ਜਾਨਵਰ ਦਾ ਵੈਟਰਨਰੀ ਡਾਕਟਰ ਕੋਲੋਂ ਇਲਾਜ ਕਰਵਾਉਣਾ ਚਾਹੀਦਾ ਹੈ। ਪੀਤਿਤ ਜਾਨਵਰ ਨੂੰ ਦੂਜੇ ਜਾਨਵਰਾਂ ਤੋਂ ਅਲੱਗ ਰੱਖੋ। ਦੂਸ਼ਿਤ ਵਾਲ ਜਾਂ ਖਰੀਂਢ ਨੂੰ ਚੰਗੀ ਤਰ੍ਹਾਂ ਨਸ਼ਟ ਕਰੋ।

10.	ਸਵਾਈਨ ਫਲੂ	H1N1 ਇਨਫਲੂਐਂਜਾ ਵਿਸ਼ਾਣੂ	ਸਾਹ ਰਾਹੀਂ ਸੂਰਾਂ ਤੋਂ ਮਨੁੱਖਾਂ ਵਿੱਚ ਤੇ ਇੱਕ ਦੂਜੇ ਵਿੱਚ, ਸੂਰਾਂ ਦੇ ਨੱਕ ਵਿੱਚੋਂ ਵੱਗਣ ਵਾਲੇ ਪਾਣੀ ਦੇ ਸੰਪਰਕ ਨਾਲ।	ਬਿਮਾਰ ਮਨੁੱਖ ਨੂੰ ਘਰ ਵਿੱਚ ਅਰਾਮ ਕਰਨਾ ਚਾਹੀਦਾ ਹੈ। ਅਪਣੇ ਹੱਥ ਸਾਬਣ ਨਾਲ ਚੰਗੀ ਤਰ੍ਹਾਂ ਯੋਵੇ। ਖੰਬ ਜਾਂ ਛਿੱਕਾਂ ਹੋਣ ਤੇ ਰੁਮਾਲ ਆਦਿ ਦੀ ਵਰਤੋਂ ਕਰੋ। ਬਿਮਾਰ ਸੂਰਾਂ ਨੂੰ ਅਲਗ ਕਰ ਦੇਵੇ ਅਤੇ ਦਸਤਾਨੇ, ਮਾਸਕ ਆਦਿ ਦੀ ਵਰਤੋਂ ਕਰੋ।
11.	ਬਰਡ ਫਲੂ	H5N1 ਇਨਫਲੂਐਂਜਾ ਵਿਸ਼ਾਣੂ	ਬਿਮਾਰ ਜਾਨਵਰਾਂ ਦੇ ਸਿੱਧੇ ਸੰਪਰਕ ਨਾਲ, ਮੁਰਗੀਆਂ ਨੂੰ ਵੱਡਣ ਸਮੇਂ ਜਾਂ ਮੁਰਗੀਆਂ ਦੀਆਂ ਬਿੱਠਾਂ ਆਦਿ ਦੇ ਸੰਪਰਕ ਨਾਲ। ਦੂਸ਼ਿਤ ਹੱਥਾਂ ਰਾਹੀਂ	ਪੋਲਟਰੀ ਫਾਰਮ ਵਿੱਚ ਡਿਸਟਿੰਫੈਕਟੈਂਟ (disin fectant) ਨਾਲ ਸਫ਼ਾਈ ਕਰੋ। ਨਵੇਂ ਪੰਛੀ ਹਮੇਸ਼ਾ ਸਹੀ ਜਗ੍ਹਾਂ ਤੋਂ ਖਰੀਦੋ। ਪੋਲਟਰੀ ਫਾਰਮ ਦੀ ਸਫ਼ਾਈ ਲਈ ਦਰਿਆਈ ਪਾਣੀ, ਛੱਪੜਾਂ ਆਦਿ ਦਾ ਦੇ ਪਾਣੀ ਦੀ ਵਰਤੋਂ ਨਾ ਕਰੋ। ਬਿਨਾਂ ਜਗੂਰਤ ਤੋਂ ਕਿਸੇ ਨੂੰ ਫਾਰਮ ਤੇ ਨਾ ਆਉਣ ਦਿੱਓ। ਮਨੁੱਖਾਂ ਨੂੰ ਨਿੱਜੀ ਸਾਫ਼- ਸਫ਼ਾਈ ਦਾ ਧਿਆਨ ਰੱਖਣਾ ਚਾਹੀਦਾ ਹੈ। ਜੇਕਰ ਬਿਮਾਰੀ ਫੈਲੀ ਹੋਵੇ ਤਾਂ ਦਸਤਾਨੇ, ਨਕਾਬ ਆਦਿ ਦਾ ਪ੍ਰਯੋਗ ਕਰੋ। ਸੰਬੰਧਿਤ ਅਧਿਕਾਰੀਆਂ ਨੂੰ ਬਿਮਾਰੀ ਦੀ ਸੂਚਨਾ ਦਿੱਓ।
12.	ਜਿਆਰਡੀਊਸਿਸ	ਜੀਆਰਡੀਆ ਲੇਬਲੀਆ	ਮਲ ਵਿੱਚ ਆਏ ਪਰਜੀਵੀ ਨਾਲ, ਦੂਸ਼ਿਤ ਪਾਣੀ ਦਾ ਇਸਤੇਮਾਲ ਕਰਨ ਨਾਲ, ਪਖਾਨੇ ਤੋਂ ਬਾਅਦ ਹੱਥ ਨਾ ਧੋਣ ਨਾਲ, ਦੂਸ਼ਿਤ ਹੱਥ ਨੂੰ ਮੂੰਹ ਵਿੱਚ ਲੈਣ ਨਾਲ ਜਾਂ ਉਸਦੇ ਸੰਪਰਕ ਨਾਲ।	ਨਿੱਜੀ ਸਾਫ਼ ਸਫ਼ਾਈ ਦਾ ਧਿਆਨ ਰੱਖੋ। ਖਾਣਾ ਖਾਣ ਤੋਂ ਪਹਿਲਾਂ ਤੇ ਪਖਾਨਾ ਜਾਣ ਤੋਂ ਬਾਅਦ ਚੰਗੀ ਤਰ੍ਹਾਂ ਹੱਥ ਯੋਵੇ। ਪੀਣ ਵਾਲੇ ਪਾਣੀ ਦੇ ਸਰੋਤ ਨੂੰ ਮਨੁੱਖ ਅਤੇ ਜਾਨਵਰਾਂ ਦੇ ਮਲ ਤੋਂ ਦੂਸ਼ਿਤ ਹੋਣ ਤੋਂ ਬਚਾਓ। ਸਾਫ਼ ਸਥਰਾ ਪਾਣੀ ਪੀਓ। ਬਿਮਾਰੀ ਦੀ ਜਾਣਕਾਰੀ ਆਮ ਲੋਕਾਂ ਨੂੰ

			ਮੁਹੱਈਆ ਕਰਵਾਉ। ਪਾਲਤੂ ਦੇ ਮਲ ਨੂੰ ਚੱਕਣ ਲਗੋ, ਧਿਆਨ ਰੱਖੋ, ਦਸਤਾਨੇ ਪਾ ਲਈ। ਬਾਅਦ ਵਿੱਚ ਹੱਥ ਸਾਬਣ ਨਾਲ ਧੋਵੋ।	
13.	ਲੈਪਟੋਸਪਾਈਰੋ- ਸਿਸ	ਲੈਪਟੋਸਪਾਈਰਾ ਜੀਵਾਣੂ	ਬਿਮਾਰ ਚੂਹਿਆਂ ਜਾਂ ਬਿਮਾਰ ਪਸੂ ਦੇ ਪਿਸ਼ਾਬ ਨਾਲ ਦੂਸ਼ਿਤ ਪਾਣੀ, ਭਜਨ ਦਾ ਇਸਤੇਮਾਲ ਕਰਨ ਨਾਲ ਜਾਂ ਪਿਸ਼ਾਬ ਦੇ ਛਿੱਟੇ ਖੁੱਲ੍ਹੇ ਜ਼ਖਮ ਤੇ ਜਾਂ ਅੱਖ, ਨੌਕ, ਕੰਨ ਵਿੱਚ ਪੈਣ ਨਾਲ, ਪਿਸ਼ਾਬ ਨਾਲ ਦੂਸ਼ਿਤ ਚਾਰੇ ਜਾਂ ਮਿੱਟੀ ਜ਼ਖਮ ਦੇ ਨਾਲ ਲਾਗ ਹੋਣ ਨਾਲ।	ਚੂਹਿਆਂ ਦੀ ਰੋਕਬਾਮ ਕਰੋ। ਚੂਹਿਆਂ ਦੁਆਰਾ ਦੂਸ਼ਿਤ ਭਜਨ ਪਦਾਰਥਾਂ ਨੂੰ ਨਾ ਖਾਓ। ਝੋਨੇ ਜਾਂ ਗੱਨੇ ਦੇ ਖੇਤਾਂ ਵਿੱਚ ਕੰਮ ਕਰਨ ਵਾਲੇ ਕਾਮੇ ਜ਼ਖਮਾਂ ਨੂੰ ਢੱਕ ਕੇ ਕੰਮ ਕਰਨ। ਕੰਮ ਕਰਨ ਲਈ ਲੰਬੇ ਬੂਟਾਂ (Gum Boots) ਦੀ ਵਰਤੋਂ ਕਰੋ। ਜਾਨਵਰ ਦੇ ਨਹਾਉਣ ਵਾਲੇ ਛੱਪੜ ਆਦਿ ਵਿੱਚ ਨਹਾਉਣ ਤੋਂ ਗੁਰੋਜ਼ ਕਰੋ। ਖਾਸ ਕਰਕੇ ਪਾਣੀ ਦੇ ਉਹਨਾਂ ਸਰੋਤਾਂ ਵਿੱਚ ਜਿੱਥੇ ਵੀ ਨਹਾਉਣਾ ਹਨ ਜਾਂ ਪਾਣੀ ਦੇ ਦੂਸ਼ਿਤ ਹੋਣ ਦੀ ਸੰਭਾਵਨਾ ਹੋਵੇ। ਆਮ ਲੋਕਾਂ ਨੂੰ ਇਸ ਬਿਮਾਰੀ ਬਾਰੇ ਜਾਣਕਾਰੀ ਮੁਹੱਈਆ ਕਰਵਾਉਣੀ ਚਾਹੀਦੀ ਹੈ। ਕੁੱਤਿਆਂ ਵਿੱਚ ਬਿਮਾਰੀ ਤੋਂ ਬਚਾਅ ਦੇ ਟੀਕੇ ਲਗਵਾਓ।
14.	ਲਿਸਟੀਰੀਓਸਿਸ	ਲਿਸਟੀਰੀਆ ਜੀਵਾਣੂ	ਪੀ.ਐਚ. (pH) 5 ਤੋਂ ਉਪਰ ਦੇ ਚਾਰੇ ਦੇ ਅਚਾਰ (Silage) ਦਾ ਇਸਤੇਮਾਲ ਕਰਨ ਨਾਲ, ਗੋਰੇ ਜਾਂ ਮੀਂਗਣਾ ਨਾਲ ਦੂਸ਼ਿਤ ਚਾਰੇ, ਦੁੱਧ ਜਾਂ ਸਬਜ਼ੀਆਂ ਦਾ ਇਸਤੇਮਾਲ ਕਰਨ ਨਾਲ, ਬਿਮਾਰ ਪਸੂ ਦੀ ਜੋਰ ਦੇ ਸੰਪਰਕ ਨਾਲ।	ਕੱਚਾ ਦੁੱਧ ਪੀਣ ਤੋਂ ਗੁਰੋਜ਼ ਕਰੋ। ਅੱਧ ਪੱਕਿਆ ਜਾਂ ਕੱਚਾ ਮਾਸ ਨਹੀਂ ਖਾਣਾ ਚਾਹੀਦਾ। ਕੱਚੇ ਮੀਟ ਨੂੰ ਹੋਸ਼ਾਂ ਵੱਜੇ ਖਾਧ ਪਦਾਰਥਾਂ ਤੋਂ ਵੱਖ ਰੱਖੋ ਤਾਂ ਜੋ ਵੱਜੇ ਖਾਧ ਪਦਾਰਥ ਦੂਸ਼ਿਤ ਨਾ ਹੋਣ। ਕੱਚੀਆਂ ਸਬਜ਼ੀਆਂ ਨੂੰ ਚੰਗੀ ਤਰ੍ਹਾਂ ਧੋ ਕੇ ਹੀ ਖਾਓ। ਗਰਭਵਤੀ ਅੱਤੇ ਨੂੰ ਆਖਰੀ ਮਹੀਨਿਆਂ ਵਿੱਚ ਜੇਕਰ ਕਾਂਬਾ ਛਿੜੇ,


			<p>ਸਿਰ ਦਰਦ ਅਤੇ ਦਸਤ ਲੱਗਣ ਤਾਂ ਛੇਤੀ ਹੀ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਗਰਭਪਾਤ ਹੋਏ ਪਸੂ ਦੀ ਜੋਰ ਕੱਢਦੇ ਸਮੇਂ ਦਸਤਾਨੇ ਪਾ ਕੇ ਹੀ ਸਾਰਾ ਕੰਮ ਕਰਨਾ ਚਾਹੀਦਾ ਹੈ। ਦੂਸ਼ਿਤ ਜੋਰ ਅਤੇ ਗਰਭਪਾਤ ਹੋਏ ਗਰਭ ਨੂੰ ਚੰਗੀ ਤਰ੍ਹਾਂ (ਫੂੰਘਾ ਟੋਆ ਪੁੱਟ ਕੇ ਚੁਨੇ ਸਮੇਤ ਦੱਬ ਕੇ) ਨਸ਼ਟ ਕਰ ਦਿਓ।</p>
15.	ਕੀਉ ਫੀਵਰ	ਕੋਏਗਯੈਲਾ ਬਰਨੈਟੀ	<p>ਦਸ਼ਿਤ ਦੁੱਧ, ਪਿਸ਼ਾਬ, ਗੋਰੇ ਜਾਂ ਮਲ ਰਾਹੀਂ, ਸਾਹ ਰਾਹੀਂ, ਚਿੱਚੜਾਂ ਦੇ ਕੱਟਣ ਨਾਲ।</p> <p>ਤੁਏ ਹੋਏ ਬੱਚੇ ਨੂੰ, ਜੋਰ ਨੂੰ ਟੈਂਚੇ ਵਿੱਚ ਚੁਨਾ ਪਾ ਕੇ ਦੱਬ ਦਿਓ। ਰੋਗੀ ਪਸੂਆਂ ਨੂੰ ਸਿਹਤਮੰਦ ਪਸੂਆਂ ਤੋਂ ਅਲੱਗ ਰੱਖੋ। ਬੁੱਚੜ ਖਾਨਿਆਂ ਵਿੱਚ ਕੰਮ ਕਰਨ ਵਾਲੇ ਜਾਂ ਰੋਗੀ ਪਸੂਆਂ ਦੀ ਸਾਂਭ ਸੰਭਾਲ ਕਰਨ ਵਾਲੇ ਵਿਅਕਤੀਆਂ ਨੂੰ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ। ਦੁੱਧ ਹਮੇਸ਼ਾ ਉਬਾਲ ਕੇ ਪੀਓ।</p>
16.	ਐੰਘਰੈਕਸ	ਬੈਸੀਲਸ ਐੰਘਰੈਸਿਸ	<p>ਜੀਵਾਣੂ ਯੁਕਤ ਚਾਰਾ ਖਾਣ ਨਾਲ, ਬਿਮਾਰ ਪਸੂ ਦੇ ਸੰਪਰਕ ਨਾਲ, ਜੀਵਾਣੂ ਦਾ ਜਖਮੀ ਚਮੜੀ ਦੇ ਸੰਪਰਕ ਨਾਲ, ਮੂੰਹ ਜਾਂ ਸਾਹ ਰਾਹੀਂ ਜੀਵਾਣੂ ਦੇ ਸਪੋਰ ਸ਼ਰੀਰ ਅੰਦਰ ਜਾਣ ਨਾਲ, ਰੋਗੀ ਪਸੂ ਦਾ ਮਾਸ ਖਾਣ ਨਾਲ।</p> <p>ਮਰੇ ਹੋਏ ਪਸੂ ਨੂੰ ਡੂੰਘਾ ਟੋਆ ਪੱਟ ਕੇ ਚੁਨੇ ਸਮੇਤ ਦੱਬ ਦੇਣਾ ਚਾਹੀਦਾ ਹੈ ਜਾਂ ਸਾੜ ਦੇਣਾ ਚਾਹੀਦਾ ਹੈ। ਪਸੂਆਂ ਨੂੰ ਐੰਘਰੈਕਸ ਤੋਂ ਬਚਾਅ ਲਈ ਵੈਕਸਿਨ ਲਗਾਉਣਾ ਚਾਹੀਦੀ ਹੈ। ਸਰਕਾਰ ਵੱਲੋਂ ਪੁਮਾਇਤ ਬੁਚੜਖਾਨਿਆਂ ਤੋਂ ਹੀ ਮੀਟ ਖਰੀਦਣਾ ਅਤੇ ਖਾਣਾ ਚਾਹੀਦਾ ਹੈ। ਉਨ੍ਹਾਂ ਦੀਆਂ ਫੈਕਟਰੀਆਂ ਵਿੱਚ ਕੰਮ ਕਰਨ ਵਾਲਿਆਂ ਨੂੰ ਨੱਕ 'ਤੇ ਮਾਸਕ ਜ਼ਰੂਰ ਪਹਿਨਣਾ ਚਾਹੀਦਾ ਹੈ। ਬੁਚੜਖਾਨਿਆਂ ਵਿੱਚ ਬਿਮਾਰੀ ਤੋਂ ਬਚਾਅ ਲਈ ਸਾਵਧਾਨੀ ਵਰਤਣੀ</p>

				ਚਾਹੀਦੀ ਹੈ। ਲੋਕਾਂ ਨੂੰ ਬਿਮਾਰੀ ਸਬੰਧੀ ਜਾਗਰੂਕ ਕਰਨਾ ਚਾਹੀਦਾ ਹੈ।
17.	ਸਾਲਮੈਨੈਲੋਸਿਸ	ਸਾਲਮੈਨੈਲਾ ਜੀਵਾਣੂ	ਦੂਸ਼ਿਤ ਮਲ ਰਾਹੀਂ, ਦੂਸ਼ਿਤ ਅੰਡਿਆਂ, ਮੀਟ (ਸੂਰ ਜਾਂ ਮੁਰਗੇ ਦਾ) ਅਤੇ ਦੁੱਧ ਪੀਣ ਨਾਲ।	ਨਹੁੰਆਂ ਨੂੰ ਕੱਟ ਕੇ ਰੱਖੋ। ਰੋਟੀ ਖਾਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਚੰਗੀ ਤਰ੍ਹਾਂ ਹੱਥ ਧੋਵੋ। ਪਖਾਨੇ ਜਾਣ ਤੋਂ ਬਾਅਦ ਵੀ ਚੰਗੀ ਤਰ੍ਹਾਂ ਹੱਥ ਧੋਵੋ। ਦੁੱਧ ਨੂੰ ਚੰਗੀ ਤਰ੍ਹਾਂ ਉਬਾਲ ਕੇ ਅਤੇ ਮੀਟ ਨੂੰ ਚੰਗੀ ਤਰ੍ਹਾਂ ਪਕਾ ਕੇ ਹੀ ਖਾਓ। ਸਾਫ਼ ਸੁਖਰਾ ਪਾਣੀ ਪੀਵੋ। ਭੋਜਨ ਬਨਾਉਣ ਤੋਂ ਪਹਿਲਾਂ ਹੱਥ ਸਾਫ਼ ਕਰੋ। ਲੋਕਾਂ ਨੂੰ ਬਿਮਾਰੀ ਬਾਰੇ ਜਾਣਕਾਰੀ ਮੁਹੱਈਆ ਕਰਵਾਓ।
18.	ਇਬੋਲਾ ਬੁਖਾਰ (Ebola fever)	ਇਬੋਲਾ ਵਾਇਰਸ	ਬਾਂਦਰਾਂ ਤੋਂ ਸਿੱਧੇ, ਅਸਿੱਧੇ ਤੌਰ ਤੇ	ਹੱਥ ਸਾਫ਼ ਰੱਖੋ। ਬਿਮਾਰੀ ਵਾਲੀ ਥਾਂ ਤੇ ਨਾ ਜਾਓ। ਬਿਮਾਰੀ ਤੋਂ ਮਰੇ ਜਾਨਵਰ ਨੂੰ ਹੱਥ ਨਾ ਲਾਓ।
19.	ਰਿਫਟ ਵੈਲੀ ਫੀਵਰ (Rift Valley Fever)	ਰਿਫਟ ਵੈਲੀ ਫੀਵਰ ਵਾਇਰਸ	ਮੱਛਰਾਂ ਦੇ ਕੱਟਣ ਨਾਲ	ਬਰਸਾਤੀ ਪਾਣੀ ਇੱਕਠਾ ਨਾ ਹੋਣ ਦਿਓ। ਆਲੇ ਦੁਆਲੇ ਦੀ ਸਫ਼ਾਈ ਰੱਖੋ। ਮੱਛਰਾਂ ਨੂੰ ਮਾਰਨ ਵਾਲੀ ਦਵਾਈ ਦੀ ਵਰਤੋਂ ਕਰੋ।
20.	ਵੈਸਟ ਨਾਈਲ ਫੀਵਰ(West Nile Fever)	ਵੈਸਟ ਨਾਈਲ ਵਾਇਰਸ	ਜੰਗਲੀ ਜਾਨਵਰ ਜਾਂ ਮੱਛਰ ਦੇ ਵੱਡਣ ਨਾਲ	ਬਰਸਾਤੀ ਪਾਣੀ ਇੱਕਠਾ ਨਾ ਹੋਣ ਦਿਓ। ਆਲੇ ਦੁਆਲੇ ਦੀ ਸਫ਼ਾਈ ਰੱਖੋ। ਮੱਛਰਾਂ ਨੂੰ ਮਾਰਨ ਵਾਲੀ ਦਵਾਈ ਦੀ ਵਰਤੋਂ ਕਰੋ।
21.	ਚੂਹਾ ਵੱਡ ਬੁਖਾਰ (Hanta Fever)	ਹਾਂਟਾ ਬੁਖਾਰ	ਚੂਹੇ ਦੇ ਵੱਡਣ ਨਾਲ	ਚੂਹੇ ਤੋਂ ਬਚਾਅ ਰੱਖੋ। ਘਰ ਵਿੱਚ ਸਫ਼ਾਈ ਰੱਖੋ।

22.	ਸਟੈਪਟੋਕੋਕਲ ਸੈਪਿਸਿਸ (Streptococcal sepsis)	ਸਟੈਪਟੋਕੋਕਸ ਸੂਇਸ	ਸੂਰਾਂ ਦਾ ਕੱਚਾ ਮਾਸ ਖਾਣ ਨਾਲ, ਸੂਰਾਂ ਤੋਂ ਸਿੱਧੇ ਲਾਗ ਨਾਲ	ਸੂਰ ਦੇ ਮਾਸ ਨੂੰ ਚੰਗੀ ਤਰ੍ਹਾਂ ਪਕਾ ਕੇ ਖਾਓ। ਬਿਮਾਰ ਸੂਰ ਨੂੰ ਹੱਥ ਨਾ ਲਾਓ।
23.	ਸਟੈਪਟੋਕੋਕਲ Streptococcal sepsis	ਸਟੈਪਟੋਕੋਕਸ ਜੂਐਪੀਡੇਮੀਕਸ	ਪਸੂਆਂ ਤੇ ਘੋੜਿਆਂ ਦੇ ਸਿੱਧੇ ਸੰਪਰਕ ਨਾਲ, ਦੁੱਧ ਪੀਣ ਨਾਲ	ਬਿਮਾਰ ਜਾਨਵਰ ਨੂੰ ਹੱਥ ਨਾ ਲਾਓ। ਦੁੱਧ ਉਬਾਲ ਕੇ ਪੀਓ।
24.	ਲਾਈਮ ਬਿਮਾਰੀ (Lyme disease)	ਬੋਰੀਲੀਆ ਬਰਗਡੋਰਫਰੀ	ਹਿਰਨ ਦੇ ਨਿੰਦ ਜਾਂ ਚਿੱਚੜ ਦੇ ਕੱਟਣ ਨਾਲ	ਚਿੱਚੜਾਂ ਤੋਂ ਬਚਾਅ ਰੱਖੋ। ਜੰਗਲ, ਵਾਈਲਡ ਲਾਈਫ ਸੈਂਚੂਰੀਜ਼ (Wild life sanctuaries) ਆਦਿ ਵਿੱਚ ਜਾਣ ਸਮੇਂ ਪੁਰੀਆਂ ਬਾਹੋਂ ਦੀ ਕਮੀਜ਼ ਪਾਓ; ਪੈਂਟ ਨੂੰ ਜੁਰਾਬਾਂ ਵਿੱਚ ਨੱਪ ਲਾਉ, ਮੌਹ ਜਾਂ ਹੱਥਾਂ ਉਪਰ ਕਿਰਮਨਾਸ਼ਕ ਕਰੀਮ ਲਗਾਓ।
25.	ਗਲੈਂਡਰਸ (Glanders)	ਬਰਖੋਡੇਰੀਆ ਸੈਲੀ	ਬਿਮਾਰ ਘੋੜਿਆਂ, ਗਯਿਆਂ ਦੇ ਸਿੱਧੇ ਲਾਗ ਨਾਲ, ਸਾਹ ਰਾਹੀਂ, ਦੂਸ਼ਿਤ ਭੋਜਨ ਰਾਹੀਂ	ਇਸ ਦੀ ਕੋਈ ਵੈਕਸੀਨ ਨਹੀਂ ਹੈ। ਬਚਾਅ ਲਈ ਲੱਛਣਾਂ ਦੇ ਅਧਾਰ ਤੇ ਡਾਕਟਰ ਤੋਂ ਸਲਾਹ ਲੈਣੀ ਚਾਹੀਦੀ ਹੈ। ਬਿਮਾਰ ਜਾਨਵਰ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ।
26.	ਸਿਟਾਕੋਸਿਸ (Psittacosis)	ਕਲੈਮਾਈਡੋਡਿੱਲਾ ਸਿਟੈਕੀ	ਪੰਛੀਆਂ ਦੇ ਮਲ ਰਾਹੀਂ	ਪੰਛੀਆਂ ਨੂੰ ਦਸਤਾਨੇ ਪਾਕੇ ਹੱਥ ਲਾਓ। ਮਲ ਉੱਪਰ ਕੀਟਾਣੂਨਾਸ਼ਕ ਵਰਤੋਂ ਜਾਂ ਉਸਨੂੰ ਸਾੜ ਦਿਓ। ਬਿਮਾਰੀ ਦੇ ਲੱਛਣ ਆਉਣ ਤੇ ਡਾਕਟਰ ਤੋਂ ਇਲਾਜ ਕਰਵਾਓ।
27.	ਡਿਪਥੀਰੀਆ (Diphtheria)	ਕੋਰਨੀਬੈਕਟੀ- ਰੀਅਮ ਜੀਵਾਣੂ	ਪਸੂਆਂ, ਕੁੜਿਆਂ ਦੇ ਸਿੱਧੇ ਲਾਗ ਨਾਲ, ਕੱਚਾ ਦੁੱਧ ਪੀਣ ਨਾਲ	ਬਿਮਾਰ ਜਾਨਵਰ ਨੂੰ ਹੱਥ ਨਾ ਲਾਓ। ਦੁੱਧ ਉਬਾਲ ਕੇ ਪੀਓ। ਟੀਕਾ ਕਰਨ ਕਰਵਾਓ।

1.4 ਜੁਨੋਸਿਸ: ਫੈਲਣ ਦੇ ਤਰੀਕੇ

ਜੁਨੋਸਿਸ ਬਿਮਾਰੀਆਂ ਕਈ ਤਰੀਕਿਆਂ ਨਾਲ ਪਸੂਆਂ ਅਤੇ ਮਨੁੱਖ ਵਿਚਕਾਰ ਫੈਲਦੀਆਂ ਹਨ। ਇਹਨਾਂ ਬਿਮਾਰੀਆਂ ਦੇ ਕੀਟਾਣੂ ਪਸੂਆਂ ਦੇ ਮਲ ਵਿੱਚ, ਪਿਸ਼ਾਬ ਵਿੱਚ, ਦੁੱਧ ਵਿੱਚ, ਮਾਸ ਵਿੱਚ ਜਾਂ ਖੂਨ ਵਿੱਚ ਹੁੰਦੇ ਹਨ। ਜਦੋਂ ਮਨੁੱਖ ਸਿੱਧੇ ਜਾਂ ਅਸਿੱਧੇ ਤੌਰ 'ਤੇ ਇਹਨਾਂ ਕੀਟਾਣੂਆਂ ਦੇ ਸੰਪਰਕ ਵਿੱਚ ਆਉਂਦਾ ਹੈ ਤਾਂ ਇਹ ਕੀਟਾਣੂ ਮਨੁੱਖ ਅੰਦਰ ਚਲੇ ਜਾਂਦੇ ਹਨ ਅਤੇ ਬਿਮਾਰੀ ਦਾ ਕਾਰਨ ਬਣਦੇ ਹਨ। ਜਿਹੜੇ ਤਰੀਕਿਆਂ ਨਾਲ ਬਿਮਾਰੀਆਂ ਪਸੂਆਂ ਤੋਂ ਮਨੁੱਖ ਨੂੰ ਲੱਗ ਸਕਦੀਆਂ ਹਨ (ਚਿੱਤਰ ਨੰ. 1.8), ਉਹ ਹੇਠ ਲਿਖੇ ਅਨੁਸਾਰ ਹਨ:



ਚਿੱਤਰ ਨੰ. 1.8 ਜੁਨੋਸਿਸ ਬਿਮਾਰੀਆਂ ਫੈਲਣ ਦੇ ਤਰੀਕੇ

- ਸੰਪਰਕ ਨਾਲ:** ਮਨੁੱਖ ਨੂੰ ਕਈ ਜੁਨੋਸਿਸ ਬਿਮਾਰੀਆਂ ਪਸੂਆਂ ਦੇ ਸੰਪਰਕ ਵਿੱਚ ਆਉਣ ਕਾਰਨ ਹੋ ਸਕਦੀਆਂ ਹਨ ਜਿਵੇਂ ਕਿ ਬਰੂਸੀਲੋਸਿਸ। ਇਸ ਬਿਮਾਰੀ ਦੇ ਜੀਵਾਣੂ ਮਾਦਾ ਪਸੂ ਦੀ ਸੂ ਵਿੱਚੋਂ ਨਿਕਲਣ ਵਾਲੇ ਤਰਲ ਜਾਂ ਰੋਗੀ ਪਸੂ ਦੁਆਰਾ ਸੁੱਟੇ ਗਏ/ਤੂ ਗਏ ਕੱਟਦੂ/ਵੱਛਦੂ ਵਿੱਚ ਹੁੰਦੇ ਹਨ। ਹੁਣ ਜੇਕਰ ਮਨੁੱਖ ਦੀ ਚਮੜੀ ਉੱਪਰ ਜ਼ਖਮ ਹੋਏ ਅਤੇ ਅਜਿਹਾ ਜੀਵਾਣੂ ਯੁਕਤ ਤਰਲ ਜ਼ਖਮ ਉੱਪਰ ਲੱਗ ਜਾਵੇ ਤਾਂ ਜੀਵਾਣੂ ਸਰੀਰ ਵਿੱਚ ਪ੍ਰਵੇਸ਼ ਕਰ ਸਕਦਾ ਹੈ। ਇਸ ਤੋਂ ਇਲਾਵਾ ਧੱਦਰ, ਐਂਘਰੈਕਸ, ਚਮੜੀ ਹੇਠ ਚਲਦੇ ਲਾਰਵੇ (Cutaneous larvae migrans), ਕੁੱਝ ਹੋਰ ਅਜਿਹੇ ਰੋਗ ਹਨ ਜੋ ਸੰਪਰਕ ਨਾਲ ਫੈਲ ਸਕਦੇ ਹਨ। ਚਮੜੀ ਹੇਠਾਂ ਚਲਦੇ ਲਾਰਵੇ, ਕੁੱਤਿਆਂ ਵਿੱਚ ਪਾਏ ਜਾਣ ਵਾਲੇ ਪਰਜੀਵੀ 'ਐਨਕਾਈਲੋਸਟੋਮਾ' (Ancylostoma) ਦੇ ਲਾਰਵੇ ਹੁੰਦੇ ਹਨ। ਇਹ ਪਰਜੀਵੀ ਬਿਮਾਰ ਕੁੱਤੇ ਦੀ ਆਂਤ ਵਿੱਚ ਰਹਿੰਦਾ ਹੈ ਅਤੇ ਮਲ ਰਾਹੀਂ ਆਂਡੇ ਬਾਹਰ ਆਉਂਦੇ ਹਨ। ਆਂਡਿਆਂ ਤੋਂ ਲਾਰਵੇ ਬਣਦੇ ਹਨ। ਲਾਰਵੇ ਨਾਲ ਦੂਸ਼ਿਤ ਮਿੱਟੀ ਜਾਂ ਰੇਤਾ ਵਿੱਚ ਤੁਰਨ/ਖੇਡਣ ਨਾਲ ਇਹ ਚਮੜੀ ਰਾਹੀਂ ਅੰਦਰ ਚਲੇ ਜਾਂਦੇ ਹਨ ਅਤੇ ਚਮੜੀ ਹੇਠਾਂ ਤੁਰਦੇ ਹਨ ਅਤੇ ਚਮੜੀ ਉੱਪਰ ਜ਼ਖਮ ਕਰ ਦਿੰਦੇ ਹਨ।
- ਭੋਜਨ ਰਾਹੀਂ:** ਦੁੱਧ ਅਤੇ ਮਾਸ ਜਾਨਵਰਾਂ ਤੋਂ ਮਿਲਣ ਵਾਲੇ ਪ੍ਰਮੁੱਖ ਖਾਧ ਪਦਾਰਥ ਹਨ। ਪਰ ਜੇਕਰ ਜਾਨਵਰ ਬਿਮਾਰ ਹੋਵੇ ਤਾਂ ਅਜਿਹੇ ਜਾਨਵਰ ਦਾ ਦੁੱਧ ਪੀਣ ਜਾਂ ਮਾਸ ਖਾਣ ਨਾਲ ਅਨੇਕ ਬਿਮਾਰੀਆਂ ਮਨੁੱਖ ਨੂੰ ਲੱਗ ਸਕਦੀਆਂ ਹਨ ਕਿਉਂਕਿ ਕਈ ਕੀਟਾਣੂ ਭੋਜਨ ਵਿੱਚ ਵੀ ਆਉਂਦੇ ਹਨ (ਚਿੱਤਰ ਨੰ. 1.9)। ਉਦਹਾਰਨ ਦੇ ਤੌਰ ਤੇ ਬਰੂਲੋਸਿਸ ਅਤੇ ਟੀ.ਬੀ. ਦੇ ਜੀਵਾਣੂ ਦੁੱਧ ਰਾਹੀਂ ਬਾਹਰ ਆਉਂਦੇ ਹਨ ਅਤੇ ਇਹ ਪੀੜਤ ਗਾਂ ਜਾਂ ਮੱਝ ਦੇ ਕੱਚੇ ਦੁੱਧ ਨੂੰ ਪੀਣ ਨਾਲ ਮਨੁੱਖੀ ਸਰੀਰ ਵਿੱਚ ਪ੍ਰਵੇਸ਼ ਕਰ ਜਾਂਦੇ ਹਨ। ਕਈ ਕੀਟਾਣੂ ਮੀਟ/ਮਾਸ ਵਿੱਚ ਪਾਏ ਜਾਂਦੇ ਹਨ। ਜਿਵੇਂ ਕਿ ਸਿਸਟੀਸਰਕੋਸਿਸ (Cysticercosis) ਨਾਲ ਪੀੜਤ ਸੂਰ ਦੇ ਮੀਟ ਵਿੱਚ ਪਰਜੀਵੀ ਦੇ ਲਾਰਵੇ ਹੁੰਦੇ ਹਨ ਜਿਸ ਕਰਕੇ ਅੱਧ ਪੱਕਿਆ ਜਾਂ ਕੱਚਾ ਮਾਸ ਖਾਣ ਨਾਲ ਮਨੁੱਖ ਵਿੱਚ ਫੀਤਾ ਕਿਰਮ ਰੋਗ ਹੋ ਸਕਦਾ ਹੈ। ਭੇਡਾਂ



ਚਿੱਤਰ ਨੰ. 1.9: ਭੋਜਨ ਰਾਹੀਂ ਜੂਨੋਸਿਸ ਬਿਮਾਰੀਆਂ ਫੈਲਣ ਦੇ ਤਰੀਕੇ

ਬੱਕਰੀਆਂ ਵਿੱਚ ਇਕ ਪਰਜੀਵੀ ਰੋਗ ਪਾਇਆ ਜਾਂਦਾ ਹੈ ਜਿਸਦਾ ਨਾਂ ਹੈ 'ਟੈਕਸੋਪਲਾਜਮੋਸਿਸ' (Toxoplasmosis)। ਅਜਿਹੀਆਂ ਬਿਮਾਰ ਭੇਡਾਂ/ਬੱਕਰੀਆਂ ਦੇ ਮੀਟ ਨਾਲ ਬਿਮਾਰੀ ਹੋ ਸਕਦੀ ਹੈ। ਕੱਚੀ/ਅੱਧ ਪੱਕੀ ਮੱਛੀ ਜਿਸ ਵਿੱਚ ਪਰਜੀਵੀ 'ਡਾਈਫਾਈਲੋਬੋਥਰੀਅਮ' (*Diphyllobothrium*) ਦਾ ਲਾਰਵਾ ਹੋਵੇ, ਨੂੰ ਖਾਣ ਨਾਲ ਮਨੁੱਖ ਵਿੱਚ ਮੱਛੀ ਫੀਤਾ ਕਿਰਮ ਬਣ ਜਾਂਦਾ ਹੈ। ਕਈ ਵਾਰ ਜੂਨੋਸਿਸ ਵਾਲੇ ਕੀਟਾਣੂਆਂ ਦੁਆਰਾ ਦੂਸ਼ਿਤ ਪਾਣੀ ਪੀਣ ਨਾਲ ਵੀ ਬਿਮਾਰੀ ਹੋ ਸਕਦੀ ਹੈ ਜਿਵੇਂ ਕਿ ਕਰਿਪਟੋਸਪੋਰੀਡਿਊਸਿਸ (Cryptosporidiosis)।

- 3. ਸਾਹ ਰਾਹੀਂ:** ਕਈ ਜੂਨੋਸਿਸ ਬਿਮਾਰੀਆਂ ਦੇ ਕੀਟਾਣੂ ਸਾਹ ਰਾਹੀਂ ਫੈਲ ਸਕਦੇ ਹਨ। ਉਦਹਾਰਣ ਦੇ ਤੌਰ ਤੇ ਟੀ.ਬੀ.। ਗਾਵਾਂ/ਮੱਝਾਂ ਵਿੱਚ ਪਾਈ ਜਾਣ ਵਾਲੀ ਟੀ.ਬੀ. ਵੀ ਮਨੁੱਖ ਨੂੰ ਲਗ ਸਕਦੀ ਹੈ। ਬਿਮਾਰ ਗਾਵਾਂ-ਮੱਝਾਂ ਦੇ ਸਾਹ ਰਾਹੀਂ ਟੀ.ਬੀ. ਦੇ ਜੀਵਾਣੂ ਵਾਤਾਵਰਣ ਨੂੰ ਦੂਸ਼ਿਤ ਕਰ ਦਿੰਦੇ

ਹਨ। ਅਜਿਹੇ ਵਾਤਾਵਰਣ ਵਿੱਚ ਸਾਹ ਲੈਣ ਨਾਲ, ਬਿਮਾਰ ਪਸੂ ਦੀ ਦੇਖਭਾਲ ਕਰਨ ਵਾਲਿਆਂ ਨੂੰ ਟੀ.ਬੀ. ਰੋਗ ਹੋ ਸਕਦਾ ਹੈ। ਇਸੇ ਤਰੀਕੇ ਨਾਲ ਫੈਲਣ ਵਾਲੀਆਂ ਹੋਰ ਜੂਨੋਸਿਸ ਬਿਮਾਰੀਆਂ ਹਨ: ਕੀਉ ਬੁਖਾਰ (Q fever), ਇਨਫਲੂਏਂਝਾ (Influenza) ਆਦਿ।

- 4. ਵੱਡਣ ਨਾਲ:** ਇਹਨਾਂ ਜੂਨੋਸਿਸ ਬਿਮਾਰੀਆਂ ਵਿੱਚ ਮੁੱਖ ਬਿਮਾਰੀ ਹੈ - ਹਲਕਾਅ। ਹਲਕਾਅ ਰੋਗ ਹਲਕਾਏ ਹੋਏ ਕੁੱਤੇ ਦੇ ਵੱਡਣ ਨਾਲ ਹੁੰਦਾ ਹੈ। ਹਲਕਾਏ ਕੁੱਤੇ ਦੀਆਂ ਲਾਰਾਂ ਰਾਹੀਂ ਵਿਸ਼ਾਣੂ ਬਾਹਰ ਆਉਂਦਾ ਹੈ ਅਤੇ ਜਦੋਂ ਅਜਿਹਾ ਕੁੱਤਾ ਮਨੁਖ ਨੂੰ ਵੱਡ ਲੈਂਦਾ ਹੈ ਤਾਂ ਵਿਸ਼ਾਣੂ ਮਨੁਖੀ ਸਰੀਰ ਵਿੱਚ ਪ੍ਰਵੇਸ਼ ਕਰ ਜਾਂਦਾ ਹੈ। ਬਿੱਲੀ ਖੁਰਕ ਰੋਗ (Cat scratch disease) ਬਿੱਲੀਆਂ ਵਿੱਚ ਪਾਇਆ ਜਾਣ ਵਾਲਾ ਅਜਿਹਾ ਰੋਗ ਹੈ ਜਿਸਦਾ ਜੀਵਾਣੂ ਬਿਮਾਰ ਬਿੱਲੀ ਦੇ ਪੰਜਿਆਂ ਵਿੱਚ ਫਸਿਆ ਹੁੰਦਾ ਹੈ, ਜਦੋਂ ਅਜਿਹੀ ਬਿੱਲੀ ਮਨੁਖ ਦੇ ਪੰਜਾ ਮਾਰ ਦੇਵੇ ਤਾਂ ਬਿਮਾਰੀ ਮਨੁਖ ਨੂੰ ਵੀ ਲਗ ਸਕਦੀ ਹੈ। ਚੂਹਾ ਵੱਡ ਬੁਖਾਰ (Rat bite fever) ਵੀ ਮਨੁਖ ਨੂੰ ਚੂਹੇ ਦੁਆਰਾ ਵੱਡੇ ਜਾਣ 'ਤੇ ਹੁੰਦਾ ਹੈ।

- 5. ਮੱਛਰਾਂ, ਚਿੱਚੜਾਂ, ਪਿੱਸੂਆਂ ਨਾਲ:** ਕਈ ਜੂਨੋਸਿਸ ਬਿਮਾਰੀਆਂ ਮੱਛਰਾਂ ਨਾਲ ਫੈਲਦੀਆਂ ਹਨ। ਜਿਵੇਂ ਕਿ ਜਪਾਨੀ ਦਿਮਾਰੀ ਬੁਖਾਰ। ਇਹ ਇੱਕ ਵਿਸ਼ਾਣੂ ਰੋਗ ਹੈ ਜੋ ਮਨੁਖ ਨੂੰ ਮੱਛਰ ਦੁਆਰਾ ਕੱਟਣ ਨਾਲ ਹੁੰਦਾ ਹੈ। ਅਜਿਹੇ ਮੱਛਰ ਨੇ ਪਹਿਲਾਂ ਬਿਮਾਰੀ ਨਾਲ ਪੀੜਿਤ ਸੂਰ ਨੂੰ ਕੱਟਿਆ ਹੁੰਦਾ ਹੈ ਜਿਸ ਨਾਲ ਵਿਸ਼ਾਣੂ ਮੱਛਰ ਵਿੱਚ ਚਲੇ ਜਾਂਦੇ ਹਨ। ਅਜਿਹੇ ਮੱਛਰ ਦੇ ਕੱਟਣ ਨਾਲ ਮਨੁਖ ਬਿਮਾਰ ਹੋ ਜਾਂਦਾ ਹੈ। ਚਿੱਚੜਾਂ ਦੇ ਕੱਟਣ ਨਾਲ ਲਾਈਮ ਬਿਮਾਰੀ (Lyme disease) ਜਾਂ ਕੀਓ ਬੁਖਾਰ (Q fever) ਹੋ ਸਕਦਾ ਹੈ। ਪਲੇਗ, ਪਿੱਸੂ ਦੇ ਕੱਟਣ ਨਾਲ ਹੁੰਦਾ ਹੈ। ਇਹ ਪਿੱਸੂ ਚੂਹਿਆਂ ਉੱਪਰ ਪਾਏ ਜਾਂਦੇ ਹਨ ਜੇਕਰ ਪਲੇਗ ਦੇ ਜੀਵਾਣੂ ਇਹਨਾਂ ਚੂਹਿਆਂ ਵਿੱਚ ਹੋਣ ਅਤੇ ਚੂਹਿਆਂ ਤੋਂ ਜੀਵਾਣੂ ਪਿੱਸੂਆਂ (Flea) ਵਿੱਚ ਚਲੇ ਜਾਂਦੇ ਹਨ। ਅਜਿਹਾ ਪਿੱਸੂ ਜੇਕਰ ਮਨੁਖ ਨੂੰ ਕੱਟ ਲਵੇ ਤਾਂ ਮਨੁਖ ਨੂੰ ਪਲੇਗ ਹੋ ਸਕਦੀ ਹੈ। ਕੁੱਤਿਆਂ ਵਿੱਚ ਇੱਕ ਬਿਮਾਰੀ ਪਾਈ ਜਾਂਦੀ ਹੈ

'ਡਾਈਪਾਈਲੀਡਿਸਿਸ' (Dipylidiosis)। ਇਸ ਬਿਮਾਰੀ ਦਾ ਲਾਰਵਾ ਪਿੱਸੂ ਵਿੱਚ ਪਾਇਆ ਜਾਂਦਾ ਹੈ ਅਤੇ ਇਹ ਪਿੱਸੂ ਕੁੱਤੇ ਉਪਰ ਪਾਏ ਜਾਂਦੇ ਹਨ। ਪਰ ਗਲਤੀ ਨਾਲ ਜੇਕਰ ਪਿੱਸੂ ਮਨੁੱਖ ਦੇ ਮੂੰਹ ਵਿੱਚ ਪੈ ਜਾਵੇ ਤਾਂ ਬਿਮਾਰੀ ਮਨੁੱਖ ਨੂੰ ਲਗ ਸਕਦੀ ਹੈ।

1.5 ਕਿੱਤਿਆਂ ਨਾਲ ਸਬੰਧਤ ਜੂਨੋਸਿਸ

ਦੁਨੀਆ ਵਿੱਚ ਹਰ ਬੰਦਾ ਕੋਈ ਨਾ ਕੋਈ ਕੰਮ ਕਰਦਾ ਹੈ। ਹਰ ਵਿਅਕਤੀ ਕਿਸੇ ਨਾ ਕਿਸੇ ਕਿੱਤੇ ਨਾਲ ਸਬੰਧ ਰੱਖਦਾ ਹੈ। ਕਈ ਜੂਨੋਸਿਸ ਬਿਮਾਰੀਆਂ ਅਜਿਹੀਆਂ ਵੀ ਹੁੰਦੀਆਂ ਹਨ ਜਿਹੜੀਆਂ ਕਿ ਉਹਨਾਂ ਵਿਅਕਤੀਆਂ ਜਿਹੜੇ ਕਿਸੇ ਖਾਸ ਕਿੱਤੇ ਜਾਂ ਕੰਮ ਨਾਲ ਸਬੰਧ ਰੱਖਦੇ ਹੋਣ ਵਿੱਚ ਜ਼ਿਆਦਾ ਪਾਈਆਂ ਜਾਂਦੀਆਂ ਹਨ। ਇਸ ਪਾਠ ਵਿੱਚ ਅਸੀਂ ਅਜਿਹੀਆਂ ਕਿੱਤੇ ਨਾਲ ਸਬੰਧਤ ਜੂਨੋਸਿਸ ਬਿਮਾਰੀਆਂ ਬਾਰੇ ਗੱਲ ਕਰਾਂਗੇ।

ਪੂਸ਼ਾਂ ਦੀ ਦੇਖਭਾਲ ਦੌਰਾਨ ਵੀ ਕੁੱਝ ਜੂਨੋਸਿਸ ਬਿਮਾਰੀਆਂ ਹੋ ਸਕਦੀਆਂ ਹਨ ਜਿਵੇਂ ਕਿ ਬਰੂਸੀਲੋਸਿਸ। ਤੂਟੇ ਹੋਏ ਪਸੂ ਦੀ ਜ਼ੇਰ ਜਾਂ ਤੂਟੇ ਹੋਏ ਬੱਚੇ ਨੂੰ ਢੁੱਕਣ ਲੱਗਿਆਂ ਜੇਕਰ ਚਮੜੀ ਉਪਰ ਕੋਈ ਜਖਮ ਹੋਵੇ ਤਾਂ ਜੀਵਾਣੂੰ ਜਖਮ ਰਾਹੀਂ ਬਿਮਾਰੀ ਕਰ ਸਕਦਾ ਹੈ। ਗਾਵਾਂ ਦਾ ਚੇਚਕ ਰੋਗ (Cow pox) ਚੁਆਈ ਕਰਨ ਵਾਲੇ ਵਿਅਕਤੀ ਨੂੰ ਵੀ ਹੋ ਸਕਦਾ ਹੈ।

ਕਈ ਜੂਨੋਸਿਸ ਬਿਮਾਰੀਆਂ ਖੇਤਾਂ ਵਿੱਚ ਕੰਮ ਕਰਨ ਵਾਲਿਆਂ ਨੂੰ ਵੀ ਹੋ ਸਕਦੀਆਂ ਹਨ। ਉਦਹਾਰਣ ਦੇ ਤੌਰ ਤੇ 'ਲੈਪਟੋਸਪਾਈਰੋਸਿਸ' (Leptospirosis) ਬਿਮਾਰੀ ਨਾਲ ਪੀਂਡਿਤ ਚੂਹਿਆਂ ਦੇ ਪਿਸ਼ਾਬ ਰਾਹੀਂ ਜੀਵਾਣੂੰ ਬਾਹਰ ਆਉਂਦੇ ਹਨ। ਖੇਤਾਂ ਵਿੱਚ ਚੂਹੇ ਪਿਸ਼ਾਬ ਨਾਲ ਸਿੱਟੀ/ਪਾਣੀ ਦੂਸ਼ਿਤ ਕਰ ਦਿੰਦੇ ਹਨ। ਅਜਿਹੇ ਦੂਸ਼ਿਤ ਪਾਣੀ ਜਾਂ ਚਿਕੱਤ ਵਿੱਚ ਕੰਮ ਕਰਨ ਵਾਲਿਆਂ ਨੂੰ ਇਹ ਬਿਮਾਰੀ ਹੋ ਸਕਦੀ ਹੈ। ਇਸ ਕਰਕੇ ਕਈ ਵਾਰ ਇਸ ਬਿਮਾਰੀ ਨੂੰ 'ਝੋਨਾ ਖੇਤ ਬਿਮਾਰੀ' (Rice field disease) ਜਾਂ 'ਗੰਨਾ ਕੱਟਣ ਵਾਲਿਆਂ ਦੀ ਬਿਮਾਰੀ' (Cane cutter disease) ਵੀ ਕਿਹਾ ਜਾਂਦਾ ਹੈ।

ਬੁੱਚੜਖਾਨਿਆਂ ਵਿੱਚ ਕੰਮ ਕਰਨ ਵਾਲਿਆਂ ਨੂੰ ਵੀ ਕਈ ਬਿਮਾਰੀਆਂ

ਲੱਗ ਸਕਦੀਆਂ ਹਨ ਜਿਵੇਂ ਕਿ ਬਰੂਸੀਲੋਸਿਸ। ਚਮੜੀ ਉਤਾਰਣ ਵਾਲਿਆਂ ਨੂੰ ਐੰਖਰੈਕਸ (Anthrax) ਨਾਂ ਦੀ ਬਿਮਾਰੀ ਹੋ ਸਕਦੀ ਹੈ। ਉਹ ਵਿਅਕਤੀ ਜਿਹੜੇ ਜਾਨਵਰਾਂ ਤੋਂ ਉੱਨ ਲਾਉਂਦੇ ਹਨ ਉਹਨਾਂ ਨੂੰ ਵੀ ਐੰਖਰੈਕਸ ਬਿਮਾਰੀ ਹੋਣ ਦਾ ਖਤਰਾ ਜ਼ਿਆਦਾ ਬਣਿਆ ਹੁੰਦਾ ਹੈ। ਇਸ ਬਿਮਾਰੀ ਦੇ 'ਸਪੋਰ' (Spore) ਉੱਨ ਉਪਰ ਲੱਗੇ ਹੁੰਦੇ ਹਨ। ਉੱਨ ਛਾਂਟਣ ਲੱਗਿਆਂ ਸਪੋਰ ਸਾਹ ਰਾਹੀਂ ਮਨੁਖ ਵਿੱਚ ਪ੍ਰਵੇਸ਼ ਕਰਕੇ ਬਿਮਾਰੀ ਕਰ ਸਕਦੇ ਹਨ। ਇਸ ਕਰਕੇ ਇਸ ਬਿਮਾਰੀ ਨੂੰ 'ਉੱਨ ਛਾਂਟਣ ਵਾਲਿਆਂ ਦੀ ਬਿਮਾਰੀ' (Wool sorter's disease) ਵੀ ਕਹਿ ਦਿੱਤਾ ਜਾਂਦਾ ਹੈ।

ਸੂਰਾਂ ਦੀ ਦੇਖਭਾਲ ਕਰਨ ਵਾਲਿਆਂ ਨੂੰ ਵੀ ਕੁੱਝ ਜੂਨੋਸਿਸ ਬਿਮਾਰੀਆਂ ਦਾ ਖਤਰਾ ਹੁੰਦਾ ਹੈ। ਉਦਹਾਰਣ ਵਜੋਂ ਬਰੂਸੀਲੋਸਿਸ। ਇਸ ਤੋਂ ਇਲਾਵਾ 'ਇਰੀਸੀਪੀਲੋਇਡ' (Erysipeloid) ਬਿਮਾਰੀ ਵੀ ਹੋ ਸਕਦੀ ਹੈ। ਸੂਰਾਂ ਵਿੱਚ ਬਿਮਾਰੀ ਨੂੰ 'ਸਵਾਈਨ ਇਰੀਸੀਪੀਲਾਸ' ਕਹਿੰਦੇ ਹਨ। ਬਿਮਾਰ ਸੂਰਾਂ ਦੇ ਸੰਪਰਕ ਨਾਲ ਬਿਮਾਰੀ ਹੋ ਸਕਦੀ ਹੈ।

ਕੁੱਤਿਆਂ ਦਾ ਸਿਹਤਮੰਦ ਹੋਣਾ ਉਸਦੇ ਮਾਲਕ ਦੀ ਸਿਹਤ ਲਈ ਬਹੁਤ ਜ਼ਰੂਰੀ ਹੈ। ਕੁੱਝ ਜੂਨੋਸਿਸ ਬਿਮਾਰੀਆਂ ਕੁੱਤਿਆਂ ਦੀ ਸਾਂਭ ਸੰਭਾਲ ਕਰਨ ਵਾਲਿਆਂ ਨੂੰ ਵੀ ਹੋ ਸਕਦੀਆਂ ਹਨ ਜਿਵੇਂ ਕਿ ਹਲਕਾਅ, ਹਾਈਡੇਟਿਡ ਰੋਗ, ਅੰਦਰੂਨੀ ਅੰਗਾਂ ਦੇ ਲਾਰਵੇ। ਕੁੱਤੇ ਦਾ ਫੀਤਾ ਕਿਰਮ ਜੋ ਕੁੱਤੇ ਦੀ ਅਂਤ ਵਿੱਚ ਰਹਿੰਦਾ ਹੈ ਮਲ ਰਾਹੀਂ ਆਂਡੇ ਬਾਹਰ ਕੱਢਦਾ ਹੈ। ਕਈ ਵਾਰ ਆਂਡੇ ਕੁੱਤੇ ਦੀ ਚਮੜੀ ਉਪਰ ਲੱਗੇ ਰਹਿ ਜਾਂਦੇ ਹਨ। ਜੇਕਰ ਆਂਡੇ ਮਨੁਖ ਦੇ ਹੱਥਾਂ ਉਪਰ ਲੱਗ ਜਾਣ ਅਤੇ ਉਹ ਬਿਨਾਂ ਹੱਥ ਧੋਤੇ ਕੁੱਝ ਖਾ ਲਵੇ ਤਾਂ ਮੂੰਹ ਰਾਹੀਂ ਆਂਡੇ ਅੰਦਰ ਚਲੇ ਜਾਂਦੇ ਹਨ ਅਤੇ ਅੰਦਰੂਨੀ ਅੰਗਾਂ ਵਿੱਚ 'ਗੁਬਾਰਿਆਂ' ਵਰਗੇ ਲਾਰਵੇ (ਰਸੋਲੀਆਂ) ਬਣ ਜਾਂਦੇ ਹਨ।

ਬਿੱਲੀਆਂ ਦੀ ਦੇਖਭਾਲ ਕਰਨ ਵਾਲਿਆਂ ਨੂੰ ਹਲਕਾਅ, ਬਿੱਲੀ ਖੁਰਕ ਰੋਗ, ਟੌਕਸੋਪਲਾਜਮੋਸਿਸ ਵਰਗੀਆਂ ਜੂਨੋਸਿਸ ਬਿਮਾਰੀਆਂ ਹੋ ਸਕਦੀਆਂ ਹਨ। ਬਿਮਾਰ ਬਿੱਲੀ ਦੇ ਮਲ ਦੇ ਸੰਪਰਕ ਨਾਲ ਇਹ ਬਿਮਾਰੀ ਹੋ ਸਕਦੀ ਹੈ। ਪੰਛੀਆਂ ਜਿਵੇਂ ਕਿ ਤੋਤੇ, ਕਬੂਤਰਾਂ ਦੀ ਦੇਖਭਾਲ ਕਰਨ ਵਾਲਿਆਂ ਨੂੰ ਵੀ 'ਆਰਨੀਬੋਸਿਸ'

(Ornithosis) ਨਾਮਕ ਜੂਨੋਸਿਸ ਬਿਮਾਰੀ ਹੋ ਸਕਦੀ ਹੈ। ਬਿਮਾਰ ਤੋਤੇ ਆਪਣੀਆਂ ਵਿੱਠਾਂ ਵਿੱਚ ਰੋਗਾਣੂ ਬਾਹਰ ਕੱਢਦੇ ਹਨ। ਇਹਨਾਂ ਵਿੱਠਾਂ ਦੇ ਸੰਪਰਕ ਨਾਲ ਇਹ ਬਿਮਾਰੀ ਹੋ ਸਕਦੀ ਹੈ।

ਕਈ ਵਿਅਕਤੀ ਮਿੱਟੀ ਵਿੱਚ ਕੰਮ ਕਰਦੇ ਹਨ ਜਿਵੇਂ ਕਿ ਮਾਲੀ, ਖੇਤਾਂ ਵਿੱਚ ਕੰਮ ਕਰਣ ਵਾਲੇ ਆਦਿ। ਜੇਕਰ ਮਿੱਟੀ ਟਾਕਸੋਕੈਰਾ ਜਾਂ ਐਨਕਾਈਲੋਸਟੋਮਾ ਵਰਗੇ ਪਰਜੀਵੀਆਂ ਨਾਲ ਦੂਸ਼ਿਤ ਹੋਵੇ ਤਾਂ ਮਨੁਖ ਵਿੱਚ 'ਚਮੜੀ ਹੇਠਾਂ ਤੁਰਦੇ ਲਾਰਵੇ (CLM) ਜਾਂ 'ਅੰਦਰੂਨੀ ਅੰਗਾਂ (VLM) ਦੇ ਲਾਰਵੇ' ਨਾਮਕ ਬਿਮਾਰੀਆਂ ਹੋ ਸਕਦੀਆਂ ਹਨ। ਇਸ ਤੋਂ ਇਲਾਵਾ ਟੌਕਸੋਪਲਾਜਮੋਸਿਸ ਬਿਮਾਰੀ ਵੀ ਹੋ ਸਕਦੀ ਹੈ ਜੇਕਰ ਮਿੱਟੀ ਬਿਮਾਰ ਬਿੱਲੀ ਦੇ ਮਲ ਨਾਲ ਦੂਸ਼ਿਤ ਹੋਵੇ।

ਹੁਣ ਗੱਲ ਕਰਦੇ ਹਾਂ ਜਾਨਵਰਾਂ ਦੇ ਇਲਾਜ ਕਰਨ ਵਾਲੇ ਡਾਕਟਰਾਂ ਦੀ। ਇਹਨਾਂ ਨੂੰ ਬਰੂਸੀਲੋਸਿਸ, ਹਲਕਾਅ ਵਰਗੀਆਂ ਬਿਮਾਰੀਆਂ ਹੋਣ ਦਾ ਖਤਰਾ ਹੁੰਦਾ ਹੈ। ਹੋਰ ਅਨੇਕਾਂ ਜੂਨੋਸਿਸ ਬਿਮਾਰੀਆਂ ਹੁੰਦੀਆਂ ਹਨ ਜਿਹੜੀਆਂ ਕਿ ਵੈਟਨਰੀ ਡਾਕਟਰਾਂ, ਵੈਟਨਰੀ ਇੰਸਪੈਕਟਰਾਂ ਨੂੰ ਹੋ ਸਕਦੀਆਂ ਹਨ। ਇਸ ਕਰਕੇ ਜਦੋਂ ਵੀ ਅਸੀਂ ਬਿਮਾਰ ਜਾਨਵਰਾਂ ਦੇ ਸੰਪਰਕ ਵਿੱਚ ਆਉਂਦੇ ਹਾਂ ਤਾਂ ਪੂਰੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ।

1.6 ਜੂਨੋਟਿਕ ਬਿਮਾਰੀਆਂ: ਬਚਾਅ ਅਤੇ ਰੋਕਖਾਮ

ਇਸ ਪਾਠ ਵਿੱਚ ਜੂਨੋਸਿਸ ਬਿਮਾਰੀਆਂ ਤੋਂ ਬਚਾਅ ਅਤੇ ਇਹਨਾਂ ਦੀ ਰੋਕਖਾਮ ਕਿਵੇਂ ਕੀਤੀ ਜਾਵੇ ਬਾਰੇ ਗੱਲ ਕਰਾਂਗੇ।

1. ਸਭ ਤੋਂ ਪਹਿਲਾਂ ਤਾਂ ਜਾਨਵਰ ਦੀ ਸਿਹਤ ਤੰਦਰੂਸਤ ਹੋਣੀ ਚਾਹੀਦੀ ਹੈ। ਸਮੇਂ-ਸਮੇਂ ਤੇ ਵੈਟਨਰੀ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਜੇਕਰ ਜਾਨਵਰ ਕਿਸੇ ਬਿਮਾਰੀ ਨਾਲ ਪੀੜਿਤ ਹੈ ਤਾਂ ਉਸਦਾ ਇਲਾਜ ਕਰਵਾਉਣਾ ਚਾਹੀਦਾ ਹੈ। ਬਿਮਾਰੀਆਂ ਬਾਰੇ ਦਿੱਤੀ ਗਈ ਜਾਣਕਾਰੀ ਅਨੁਸਾਰ ਜੇਕਰ ਜਾਨਵਰ ਵਿੱਚ ਲੱਛਣ ਨਜ਼ਰ ਆਉਣ ਤਾਂ ਵੈਟਨਰੀ ਡਾਕਟਰ ਦੀ ਸਲਾਹ ਲਵੇ।
2. ਜਾਨਵਰਾਂ ਨੂੰ ਬਚਾਅ ਦੇ ਟੀਕੇ ਲਾਗਵਾਉਣੇ ਚਾਹੀਦੇ ਹਨ। ਵੱਡੀਆਂ-

ਕੱਟੀਆਂ ਨੂੰ 4-8 ਮਹੀਨੇ ਦੀ ਉਮਰ ਤੇ ਬਰੂਸੈਲਾ ਦਾ ਟੀਕਾਕਰਣ ਕਰਵਾਉ। ਕੁੱਤਿਆਂ ਵਿੱਚ ਹਲਕਾਅ ਤੋਂ ਬਚਾਅ ਲਈ ਟੀਕਾਕਰਣ ਕਰਵਾਉਣਾ ਚਾਹੀਦਾ ਹੈ।

3. ਕੁੱਤਿਆਂ ਨੂੰ ਕੱਚਾ ਮਾਸ ਨਹੀਂ ਖਵਾਉਣਾ ਚਾਹੀਦਾ। ਸੂਰਾਂ ਨੂੰ ਬਚਿਆ ਖੁਚਿਆ ਮਾਸ ਜੇਕਰ ਪਾਉਣਾ ਹੈ ਤਾਂ ਪਕਾ ਕੇ ਪਾਉਣਾ ਚਾਹੀਦਾ ਹੈ।
4. ਬਿਮਾਰੀ ਨਾਲ ਮਰ ਗਏ ਪਸੂ ਨੂੰ, ਪਸੂ ਦੁਆਰਾ ਤੂਝੇ ਬੱਚੇ, ਜਾਂ ਜੇਰ ਨੂੰ ਚੰਗੀ ਤਰ੍ਹਾਂ ਨਸ਼ਟ ਕਰਣਾ ਚਾਹੀਦਾ ਹੈ। ਟੋਆ ਪੁੱਟ ਕੇ ਚੂਨੇ ਸਮੇਤ ਦੱਬ ਦੇਣਾ ਚਾਹੀਦਾ ਹੈ ਜਾਂ ਸਾੜ ਦੇਣਾ ਚਾਹੀਦਾ ਹੈ।
5. ਵਾਡਿਆਂ ਦੀ ਸਾਫ਼ ਸਫ਼ਾਈ ਬਹੁਤ ਜ਼ਰੂਰੀ ਹੈ। ਵਾਡਿਆਂ ਨੂੰ ਸਾਫ਼ ਸੁਖਰਾ ਰੱਖੋ। ਜਿੱਥੇ ਬਿਮਾਰ ਪਸੂ ਹੋਵੇ ਅਜਿਹੇ ਵਾਡਿਆਂ ਨੂੰ ਚੰਗੀ ਤਰ੍ਹਾਂ ਰੋਗਾਣੂੰ ਨਾਸ਼ਕ ਦਵਾਈਆਂ (Disinfectants) ਨਾਲ ਧੋਣਾ ਚਾਹੀਦਾ ਹੈ।
6. ਬਿਮਾਰ ਜਾਨਵਰ ਨੂੰ ਸਿਹਤਮੰਦ ਜਾਨਵਰਾਂ ਤੋਂ ਵੱਖ ਕਰ ਦੇਣਾ ਚਾਹੀਦਾ ਹੈ। ਇਹਨਾਂ ਦੀ ਸਾਂਭ ਸੰਭਾਲ ਸਹੀ ਤਰੀਕੇ ਨਾਲ ਕਰਨੀ ਚਾਹੀਦੀ ਹੈ।
7. ਮੀਟ ਦੀ ਵੈਣਨਰੀ ਜਾਂਚ ਹੋਣੀ ਚਾਹੀਦੀ ਹੈ। ਦੂਸ਼ਿਤ ਮੀਟ ਨੂੰ ਨਸ਼ਟ ਕਰ ਦੇਣਾ ਚਾਹੀਦਾ ਹੈ।
8. ਦੁੱਧ ਹਮੇਸ਼ਾ ਉਬਾਲ ਕੇ ਪੀਣਾ ਚਾਹੀਦਾ ਹੈ। ਕੱਚੇ ਦੁੱਧ ਤੋਂ ਬਣੇ ਪਦਾਰਥ ਜਿਵੇਂ ਕਿ ਕਰੀਮ, ਮੱਖਣ, ਪਨੀਰ ਆਦਿ ਦਾ ਸੇਵਨ ਨਹੀਂ ਕਰਨਾ ਚਾਹੀਦਾ।
9. ਮੀਟ ਹਮੇਸ਼ਾਂ ਪਕਾ ਕੇ ਖਵਾਉਣਾ ਚਾਹੀਦਾ ਹੈ। ਕੱਚਾ ਜਾਂ ਅੱਧ ਪੱਕਿਆ ਮੀਟ ਨਹੀਂ ਖਵਾਉਣਾ ਚਾਹੀਦਾ।
10. ਪੁਰਾਣੇ ਪਸੂਆਂ ਵਿੱਚ ਨਵੇਂ ਪਸੂਆਂ ਨੂੰ ਮਿਲਾਉਣ ਤੋਂ ਪਹਿਲਾਂ ਕੁੱਝ ਬਿਮਾਰੀਆਂ ਜਿਵੇਂ ਕਿ ਬਰੂਸੀਲੋਸਿਸ ਦਾ ਟੈਸਟ ਕਰਵਾ ਲਵੇ। ਪੁਰਾਣੇ ਪਸੂਆਂ ਵਿੱਚ ਨਵੇਂ ਪਸੂਆਂ ਨੂੰ ਮਿਲਾਉਣ ਤੋਂ ਪਹਿਲਾਂ 1-2 ਮਹੀਨੇ ਅਲੱਗ ਵੀ ਰੱਖਿਆ ਜਾ ਸਕਦਾ ਹੈ।

11. ਅਵਾਰਾ ਕੁੱਤਿਆਂ ਦਾ ਕੰਟਰੋਲ ਬਹੁਤ ਜ਼ਰੂਰੀ ਹੈ।
12. ਚੂਹਿਆਂ ਦਾ ਕੰਟਰੋਲ ਕਰੋ। ਖਾਣ ਪੀਣ ਦੀਆਂ ਵਸਤਾਂ ਨੂੰ ਢੱਕ ਕੇ ਰੱਖੋ।
13. ਦੂਸ਼ਿਤ ਪਾਣੀ ਦੇ ਸਰੋਤਾਂ ਜਾਂ ਜਿਥੇ ਜਾਨਵਰ ਵੀ ਨਹਾਉਂਦੇ ਹੋਣ ਨਾ ਨਹਾਓ।
14. ਸਬਜ਼ੀਆਂ ਨੂੰ ਚੰਗੀ ਤਰ੍ਹਾਂ ਧੋ ਕੇ ਹੀ ਖਾਓ।
15. ਨਿੱਜੀ ਸਾਫ਼ ਸਫ਼ਾਈ ਦਾ ਖਿਆਲ ਰੱਖਣਾ ਚਾਹੀਦਾ ਹੈ। ਪਖਾਨਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਪਖਾਨਾ ਜਾਣ ਤੋਂ ਬਾਅਦ ਹੱਥ ਧੋਣੇ ਚਾਹੀਦੇ ਹਨ। ਖਾਣਾ ਬਨਾਉਣ ਅਤੇ ਖਾਣ ਤੋਂ ਪਹਿਲਾਂ ਵੀ ਹੱਥ ਚੰਗੀ ਤਰ੍ਹਾਂ ਧੋਵੋ।
16. ਹਮੇਸ਼ਾਂ ਸਾਫ਼ ਸੁਖਰਾ ਪਾਣੀ ਪੀਓ।
17. ਜਾਨਵਰਾਂ ਨੂੰ ਪਿੱਸੂਆਂ, ਚਿੱਚੜਾਂ ਤੋਂ ਬਚਾਉਣਾ ਚਾਹੀਦਾ ਹੈ। ਵੈਟਨਰੀ ਡਾਕਟਰ ਦੀ ਸਲਾਹ ਨਾਲ ਇਹਨਾਂ ਜੀਵਾਂ ਤੋਂ ਬਚਾਅ ਰੱਖੋ।
18. ਜੇਕਰ ਕੁੱਤਾ ਜਾਂ ਬਿੱਲੀ ਵੱਡ ਜਾਵੇ ਤਾਂ ਵਗਦੇ ਪਾਣੀ ਵਿੱਚ ਸਾਬਣ ਨਾਲ ਚੰਗੀ ਤਰ੍ਹਾਂ ਜਖਮ ਧੋ ਲਵੋ। ਡਾਕਟਰ ਦੀ ਸਲਾਹ ਨਾਲ ਛੇਤੀ ਤੋਂ ਛੇਤੀ ਟੀਕੇ ਲਗਵਾਓ।
19. ਪਾਲੜੂ ਨਾਲ ਖੇਡਣ ਲੱਗੇ ਧਿਆਨ ਰੱਖੋ। ਉਸਨੂੰ ਖਿਝਾਓ ਨਾ ਤਾਂ ਜੋ ਉਹ ਨਹੁੰਦਰਾਂ ਨਾ ਮਾਰੇ ਜਾਂ ਵੱਡ ਨਾ ਸਕੇ।
20. ਮਿੱਟੀ ਵਿੱਚ ਕੰਮ ਕਰਨ ਤੋਂ ਬਾਅਦ ਜਾਂ ਖੇਡਣ ਤੋਂ ਬਾਅਦ ਹੱਥਾਂ ਨੂੰ ਧੋ ਲੈਣਾ ਚਾਹੀਦਾ ਹੈ। ਅਜਿਹੀ ਥਾਂ ਉੱਪਰ ਨਾਂ ਖੇਡੇ ਜਿੱਥੇ ਮਿੱਟੀ ਦੀ ਜਾਨਵਰਾਂ ਦੇ ਮਲ ਨਾਲ ਦੂਸ਼ਿਤ ਹੋਣ ਦੀ ਸੰਭਾਵਨਾ ਹੋਵੇ। ਉੱਪਰ ਦੱਸੀਆਂ ਗਈਆਂ ਸਾਵਧਾਨੀਆਂ ਨੂੰ ਅਪਣਾ ਕੇ ਜੂਨੋਸਿਸ ਬਿਮਾਰੀਆਂ ਤੋਂ ਬਚਾਅ ਅਤੇ ਰੋਕਖਾਮ ਕੀਤੀ ਜਾ ਸਕਦੀ ਹੈ।